

## ਅੰਤ ਦਿਆਂ ਦਿਨਾਂ ਵਿਚ ਚੌਕਸ ਰਹਿਣ ਦੀ ਅਖੀਲ (2 ਤਿਮੋਖਿਉਸ 3)

‘ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿਚ ਭੈੜੇ ਸਮੇਂ ਆ ਜਾਣਗੇ। ... ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ’’ (2 ਤਿਮੋਖਿਉਸ 3: 1, 14)।

ਪੌਲਸ ਵਿਸ਼ਵਾਸ ਵਿਚ ਆਪਣੇ ਪੁੱਤਰ ਤਿਮੋਖਿਉਸ ਦੇ ਨਾਂਅ ਦੂਜੀ ਪੱਤਰੀ ਦੀ ਸ਼ੁਰੂਆਤ ਅਜ਼ਮਾਇਸ਼ ਦੀ ਘੜੀ ਵਿਚ ਵੀ ਮਜ਼ਬੂਤ ਬਣੇ ਰਹਿਣ ਦੀ ਬੇਨਤੀ ਨਾਲ ਕਰਦਾ ਹੈ (ਅਧਿਆਇ 1)। ਇਸ ‘ਬਜ਼ੁਰਗ ਸ਼ਿਧਾਹੀ’ ਨੇ ਤਿਮੋਖਿਉਸ ਨੂੰ ਉਸ ਸਿੱਖਿਆ ਨੂੰ ਜਿਹੜੀ ਉਸਨੇ ਵਫ਼ਾਦਾਰ ਗੁਰੂਆਂ ਤੋਂ ਪਾਈ ਸੀ ਫੈਲਾਉਣ ਅਤੇ ਪੌਲਸ ਵੱਲੋਂ ਦਿੱਤੇ ਆਪਣੇ ਨਮੂਨੇ ਨੂੰ ਮੰਨਣ ਅਰਜ ਕੀਤੀ (ਅਧਿਆਇ 2)। ਪੌਲਸ ਨੇ ਤਿਮੋਖਿਉਸ ਨੂੰ ਦੁਸ਼ਟ ਲੋਕਾਂ ਤੋਂ ਚੌਕਸ ਰਹਿਣ (3: 1-9) ਅਤੇ ਪੌਲਸ ਦੇ ਨਮੂਨੇ ਨਾਲ ਆਪਣੀ ਚੰਗੀ ਸਿੱਖਿਆ ਅਤੇ ਵਚਨ ਨਾਲ ਰਖਵਾਲੀ ਕਰਨ ਦੀ ਚਿਤਾਵਨੀ ਦਿੱਤੀ (3: 10-17)।

### ਪਾਠ 8: ਆਪਣੇ ਆਪ ਨੂੰ ਭਰਿਸਟ ਹੋਣ ਤੋਂ ਬਚਾ (3:1-9)

3: 1-9 ਵਿਚ ਪੌਲਸ ਨੇ ‘‘ਅੰਤ ਦੇ ਦਿਨਾਂ’’ ਬਾਰੇ ਚਿਤਾਵਨੀ ਦਿੱਤੀ। ਕੁਝ ਲੋਕ ‘‘ਅੰਤ ਦੇ ਦਿਨਾਂ’’ ਨੂੰ ਰਹੱਸ ਭਰਿਆ ਸ਼ਬਦ ਆਖਦੇ ਹਨ ਜਿਸ ਨਾਲ ਆਮ ਤੌਰ ਤੇ ਇਸ ਦੀ ਦੁਰਵਰਤੋਂ ਹੁੰਦੀ ਹੈ। ਇਸ ਸ਼ਬਦ ਦੀ ਵਰਤੋਂ ਕਿਸੇ ਵੀ ਸਮੇਂ ਲਈ ਹੋ ਸਕਦੀ ਹੈ ਕਿਉਂਕਿ ਖੁਦਾ ਨੇ ਪੈਂਟੀਕਾਸਟ ਵਾਲੇ ਦਿਨ ਤੋਂ ਹੀ ਜਦ ਕਲੀਸੀਆ ਬਣੀ ਸੀ (ਰਸੂਲਾਂ ਦੇ ਕੰਮ 2: 1, 16, 17) ਨਿਹਚਾ ਤੋਂ ਫਿਰ ਜਾਣ ਦੇ ਦਿਨਾਂ ਤਕ (1 ਤਿਮੋਖਿਉਸ 4: 1-3), ਠੱਠਾ ਕਰਨ ਵਾਲਿਆਂ ਦੇ ਆਉਣ (2 ਪਤਰਸ 3: 3-7) ਅਤੇ ਨਿਆਂ ਦੇ ਦਿਨ ਤਕ ਲਈ (ਯੂਹੇਨਾ 12: 48) ਸਾਡੇ ਨਾਲ ‘‘ਪੁੱਤਰ ਦੇ ਰਾਹੀਂ’’ ਗੱਲਾਂ ਕੀਤੀਆਂ ਹਨ (ਇਬਰਾਨੀਆਂ 1: 1, 2)।

ਤਿਮੋਖਿਉਸ ਨੂੰ ਕਿਹਾ ਗਿਆ, ‘‘ਪਰ ਇਹ ਜਾਣ ਛੱਡ ਕਿ ਅੰਤ ਦਿਆਂ ਦਿਨਾਂ ਵਿਚ ਭੈੜੇ ਸਮੇਂ ਆ ਜਾਣਗੇ।’’ ਸਾਡੇ ਲਈ ਸਬਕ ਇਹ ਹੈ ਕਿ ਇਹ ‘‘ਭੈੜੇ ਸਮੇਂ’’ ਹੁਣੇ ਹੋ ਸਕਦੇ ਹਨ। ਤਿਮੋਖਿਉਸ ਵਾਂਗ ਸਾਨੂੰ ਵੀ ਇਹ ‘‘ਜਾਣ ਲੈਣ’’ ਦੀ ਲੋੜ ਹੈ।<sup>12</sup> ਪਹਿਲਾਂ ਹੀ ਚਿਤਾਵਨੀ ਦੇਣਾ ਆਉਣ ਵਾਲੇ ਸਮੇਂ ਦੀ ਤਿਆਰੀ ਕਰਨ ਲਈ ਹੁੰਦਾ ਹੈ। ਜੇ ਅਗਲੀਆਂ ਆਇਤਾਂ ਵਿਚ ਪੌਲਸ ਵੱਲੋਂ ਦੱਸੀ ਮਾੜੀ ਹਾਲਤ ਸਾਡੇ ਤੇ ਆ ਪਾਵੇ, ਤਾਂ ਸਾਡਾ ਸਮਾਂ ਬਹੁਤ ਹੀ ਮਾੜਾ ਅਤੇ ਤਬਾਹਕੁਨ ਹੋਵੇਗਾ। ਇਸ ਲਈ ਪੌਲਸ ਤਿਮੋਖਿਉਸ ਨੂੰ ਅਤੇ ਸਾਨੂੰ ਇਕ ਰੰਭੀਰ ਚਿਤਾਵਨੀ ਦੇ ਰਿਹਾ ਸੀ!

## ਵੇਰਵਾ (ਆਇਤਾਂ 1-5)

ਆਖਰੀ ਦਿਨਾਂ ਦੇ ਭਰਿਸ਼ਟ ਲੋਕਾਂ ਦਾ ਵਿਸਤਾਰ ਨਾਲ ਵਰਣਨ ਕਰਨ ਦੇ ਬਾਅਦ (3:2-5) ਪੌਲਸ ਨੇ ‘‘ਇਨ੍ਹਾਂ ਤੋਂ ਪਰੈ’’ ਰਹਿਣ ਲਈ ਕਿਹਾ (3:5)। ‘‘ਪਰੈ’’ (ਯੂ.: *apotrepo*) ਦਾ ਅਰਥ ਹੈ ‘‘ਦੂਰ ਹੋਣਾ ... ਆਪਣੇ ਆਪ ਨੂੰ ... ਤੋਂ ਦੂਰ ਕਰਨਾ।’’<sup>3</sup> ਕੈਨਥ ਟੂਐਸਟ ਨੇ ਇਸ ਦਾ ਅਨੁਵਾਦ ‘‘ਅਤੇ ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ’’<sup>4</sup> ਕੀਤਾ। ਇਹ ‘‘ਕਲੀਸੀਆ ਦੇ ਅਨੁਸ਼ਾਸਨ’’ ਦੀ ਗੱਲ ਨਹੀਂ ਲਗਦੀ (ਜਿਵੇਂ 2 ਥੱਸਲੁਨੀਕੀਆਂ 3:6, 14, 15; 1 ਕੁਰਿੰਬੀਆਂ 5:1-5 ਵਿਚ)। ਇਹ ਸੰਦਰਭ 2 ਕੁਰਿੰਬੀਆਂ 6:14-7:1 ਨਾਲ ਬਹੁਤਾ ਮੇਲ ਖਾਂਦਾ ਹੈ, ਜਿਥੋਂ ਪੌਲਸ ਨੇ ਬੇਵਿਸਵਾਸਿਆਂ ਨਾਲ ਰਲ ਕੇ ਉਨ੍ਹਾਂ ਦੇ ਦੁਨਿਆਵੀ ਢੰਗਾਂ ਨੂੰ ਨਾ ਅਪਨਾਉਣ ਦੀ ਬੇਨਤੀ ਕੀਤੀ (ਵੇਖੋ 1 ਯੂਹੀਨਾ 2:15-17)। 2 ਤਿਮੋਬਿਊਸ 3:2-9 ਵਿਚ ਪੌਲਸ ਖਾਸ ਤੌਰ 'ਤੇ ਬੇਵਿਸਵਾਸੇ ਭਾਈਆਂ ਦੀ ਗੱਲ ਨਹੀਂ ਬਲਕਿ ਉਹ ਆਮ ਲੋਕਾਂ (ਯੂ.: *anthropoi*) ਦੀ ਗੱਲ ਕਰ ਰਿਹਾ ਸੀ। ਜੇ ਵਿਸਵਾਸੀ ਲੋਕ ਇੱਥੋਂ ਦੱਸੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਤਾਂ ਯਕੀਨਨ ਇਸ ਨਾਲ ਮੁਸ਼ਕਿਲਾਂ ਪੈਦਾ ਹੋਣਗੀਆਂ ਜਿਨ੍ਹਾਂ ਲਈ ਕਲੀਸੀਆ ਨੂੰ ਅਨੁਸ਼ਾਸਨ ਵਰਤਣਾ ਪਵੇਗਾ (ਵੇਖੋ 1 ਕੁਰਿੰਬੀਆਂ 5:9-13; ਤੀਤੁਸ 3:9-11)।

1 ਕੁਰਿੰਬੀਆਂ 15:33 ਵਿਚ ਪੌਲਸ ਨੇ ਭਾਈਆਂ ਨੂੰ ਚਿਤਾਵਨੀ ਦਿੱਤੀ: ‘‘ਯੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।’’ ਇਸ ਨੂੰ ਪੌਲਸ ਵੱਲੋਂ ਦਿੱਤੀ ਚਿਤਾਵਨੀ ਨਾਲ ਮਿਲਾਓ; ਸਾਨੂੰ ਆਪਣੇ ਮਨ ਵਿਚ ਇਹ ਧਾਰ ਲੈਣਾ ਚਾਹੀਦਾ ਹੈ ਕਿ ਅਸਾਂ ਇਨ੍ਹਾਂ ਝੁਕਾਵਾਂ ਜਾਂ ਲੋਕਾਂ ਨਾਲ ਮੇਲ ਜੋਲ ਨਹੀਂ ਰੱਖਣਾ।

## ਅਮਲ (ਆਇਤਾਂ 6-9)

6-9 ਆਇਤਾਂ ਵਿਚ ਦੱਸੇ ਗਏ ਲੋਕ ਅਨੈਤਿਕ ਆਚਰਣ ਵਾਲੇ (3:6) ਹਨ। ਪੌਲਸ ਨੇ ਲਿਖਿਆ ਕਿ ਉਹ ‘‘ਘਰੋ ਘਰ ਘੁਸੋ’’ ਆਉਂਦੇ ਹਨ। ਨਾਲੇ ਉਹ ‘‘ਮੋਹ ਲੈਂਦੇ ਹਨ।’’<sup>6</sup> ਉਹ ਉਨ੍ਹਾਂ ‘‘ਹੋਫ਼ੀਆਂ ਤੀਵੀਆਂ ਨੂੰ’’<sup>7</sup> ਮੋਹ ਲੈਂਦੇ ਹਨ ਜੋ ‘‘ਪਾਪਾਂ ਨਾਲ ਲੱਦੀਆਂ ਹੋਈਆਂ’’<sup>8</sup> ਹੁੰਦੀਆਂ ਹਨ। ਜਾਹਿਰ ਤੌਰ 'ਤੇ ਇਹ ਸਿਰਫ਼ ਪੌਲਸ ਦੇ ਸਮੇਂ ਦੇ ਕੁਝ ਲੋਕਾਂ ਦੇ ਅਮਲਾਂ ਦੀ ਗੱਲ ਨਹੀਂ ਸੀ, ਬਲਕਿ ‘‘ਹਰ ਤਰ੍ਹਾਂ ਦੀਆਂ ਕਾਮਨਾਵਾਂ’’<sup>9</sup> ਦੀ ਗੱਲ ਹੈ। ਇਸ ਵਾਕ ਅੰਸ਼ ਦੀ ਪਰਿਭਾਸ਼ਾ ਦੀ ਰੋਸ਼ਨੀ ਵਿਚ, ਇਸ ਤੇ ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿ ਪੌਲਸ ਨੇ ‘‘ਹਰ ਤਰ੍ਹਾਂ ਦੀਆਂ ਕਾਮਨਾਵਾਂ’’ ਕਿਉਂ ਆਖਿਆ। ਅਸੀਂ ਕਾਮਨਾਵਾਂ ਦੇ ਸਮੁੰਦਰ ਵਿਚ ਤੈਰਦੇ ਹਾਂ! ਪ੍ਰਕਾਸ਼ ਦੀ ਪੋਥੀ 2:20-23 ਵਿਚ ਈੰਜ਼ਬਲ ਨਾਂਅ ਦੀ ਔਰਤ ਮਰਦਾਂ ਨੂੰ ਕਾਮਨਾਵਾਂ ਨਾਲ ਹੀ ਮੋਹ ਰਹੀ ਸੀ। ਰੋਮੀਆਂ 1:26, 27 ਵਿਚ ਅਸੀਂ ਵੇਖਦੇ ਹਾਂ ਕਿ ਉੱਥੋਂ ਆਦਮੀ ਆਦਮੀਆਂ ਨਾਲ ਬਦਲਹਿਲੀਆਂ ਕਰਦੇ ਹਨ, ਪਰ ਸਾਡੇ ਸਮੇਂ ਵਿਚ ਤਾਂ ਔਰਤਾਂ ਔਰਤਾਂ ਨਾਲ ਬਦਲਹਿਲੀਆਂ ਕਰਦੀਆਂ ਹਨ। ਪਾਪ ਦੇ ਨਰਕ ਵਿਚ ਉੱਤਰ ਕੇ ਵਿਗੜੇ ਹੋਏ ਲੋਕ ਹਰ ਤਰ੍ਹਾਂ ਦੇ ਕਾਮੁਕ ਢੰਗ ਵਰਤਦੇ ਹਨ!

ਇਨ੍ਹਾਂ ਲੋਕਾਂ ਦਾ ਆਚਰਣ ਹੀ ਅਨੈਤਿਕ ਨਹੀਂ ਸੀ, ਬਲਕਿ ਉਹ ਅਧਿਐਨ ਕਰਨ ਵਿਚ ਸੁਸਤ ਵੀ ਸਨ ('‘ਸਦਾ ਸਿੱਖਦੇ ਤਾਂ ਰਹਿੰਦੇ ਹਨ ਪਰ ਸਤ ਦੇ ਗਿਆਨ ਨੂੰ ਕਦੇ ਅੱਪੜ ਨਹੀਂ ਸਕਦੇ’'; 3:7)। ਸੁਸਤੀ ਨੂੰ ਇੱਥੋਂ ਵਾਸਨਾ ਨਾਲ ‘‘ਵਧਣ ਲਈ ਜਾਣਨ’’ ਦੀ ਥਾਂ ‘‘ਜਾਣਨ

ਲਈ ਜਾਣਨ’’ ਦੇ ਆਚਰਣ ਨਾਲ ਜੋੜਿਆ ਜਾ ਸਕਦਾ ਹੈ। ਲੋਭ ਨਾਲ ਭਰੇ ਕਾਰਣਾਂ ਨਾਲ ਪ੍ਰੇਰਿਤ ਹੋ ਕੇ ਸੁਆਰਥੀ ਕਾਰਣਾਂ ਲਈ ਅਧਿਐਨ ਕਰਨਾ ਯੂਹੰਨਾ 7:17, 18 ਦਾ ਉਲੰਘਣ ਹੈ।

ਸੱਚਾਈ ਦੇ ਸਾਹਮਣੇ ਉਹ ਬਹੁਤ ਹੀ ਬੁਰੇ ਸਨ। ਇਸ ਆਚਰਣ ਨੂੰ ਯੰਨੇਸ ਯੰਮਰੇਸ ਦੇ ਸੁਭਾਅ ਰਾਹੀਂ ਵਿਖਾਇਆ ਗਿਆ ਹੈ, ਜਿਨ੍ਹਾਂ ਨੇ ਮੂਸਾ ਦਾ ਸਾਹਮਣਾ ਕੀਤਾ ਸੀ: ‘‘ਇਸੇ ਪਰਕਾਰ ਇਹ ਵੀ ਜਿਹੜੇ ਬੁੱਧ ਭਿੱਸਟ ਅਤੇ ਨਿਹਚਾ ਵੱਲੋਂ ਅਪਰਵਾਨ ਹਨ ... ਪਰ ਇਹ ਅਗਹਾਂ ਨਾ ਵਧਣਗੇ ਇਸ ਲਈ ਜੇ ਇਨ੍ਹਾਂ ਦਾ ਮੂਰਖਪੁਣਾ ਸਭਨਾਂ ਉੱਤੇ ਪਰਗਟ ਹੋ ਜਾਵੇਗਾ ਜਿਵੇਂ ਓਹਨਾਂ ਦਾ ਭੀ ਹੋਇਆ ਸੀ’’ (3:8, 9)।

ਜਿਨ੍ਹਾਂ ਲੋਕਾਂ ਦਾ ਪੌਲਸ ਨੇ ਵਰਣਨ ਕੀਤਾ ਹੈ ਉਹ ਦੋ ਤਰ੍ਹਾਂ ਨਾਲ ਦੂਰ ਹੋਣ ਦੇ ਦੋਸ਼ੀ ਸਨ। ਪਹਿਲਾ ਕਾਰਣ ਤਾਂ ਇਹ ਕਿ ਉਨ੍ਹਾਂ ਦੀ ‘ਬੁੱਧ ਭਰਿਸਟ’<sup>10</sup> ਹੋ ਗਈ ਸੀ। ਕਿਸੇ ਦੀ ਬੁੱਧ ਭਰਿਸਟ ਹੋ ਜਾਣ ਤੇ ਉਸ ਕੋਲ ਹੋਰ ਕੀ ਬਚੇਗਾ! ਦੂਜਾ ਇਹ ਕਿ ਉਹ ‘‘ਨਿਹਚਾ ਵੱਲੋਂ ਅਪਰਵਾਨ<sup>11</sup>’’ ਸਨ। ਨਿਹਚਾ ਜਾਂ ਵਿਸ਼ਵਾਸ ਲਈ ਬਣੇ ਰਹਿਣ ਲਈ ਇਨ੍ਹਾਂ ਲੋਕਾਂ ਦਾ ਸਾਥੀ ਆਪਣੀਆਂ ਕੋਸ਼ਿਸ਼ਾਂ ਨੂੰ ਬੇਕਾਰ ਹੀ ਵਿਖਾਏਗਾ!

ਅਜਿਹੇ ਵਿਹਾਰ ਵਾਲੇ ਲੋਕਾਂ ਨੂੰ ਆਮ ਤੌਰ ਤੇ ਪਸੰਦ ਨਹੀਂ ਕੀਤਾ ਜਾਵੇਗਾ, ‘‘ਕਿਉਂ ਜੋ ਇਨ੍ਹਾਂ ਦਾ ਮੂਰਖਪੁਣਾ ਸਭਨਾਂ ਉੱਤੇ ਪਰਗਟ ਹੋ ਜਾਵੇਗਾ’’ (ਵੇਖੋ ਗਿਣਤੀ 32:23; 1 ਭੁਰਿਥੀਆਂ 5:1; 1 ਤਿਮੋਥਿਊਸ 5:24)।

### ਸੰਖੇਪ ਵਿਚ

1 ਤੋਂ 5 ਆਇਤਾਂ ਵਿਚ ਦਿੱਤੀ ਸੂਚੀ ਵਿਚ ਕਿਸੇ ਦੇ ਚਰਿੱਤਰ ਨੂੰ ਕਾਬੂ ਵਿਚ ਰੱਖਣ ਵਾਲੇ ਅੰਦਰੂਨੀ ਹਾਲਾਤ ਦਾ ਐਲਾਨ ਹੈ। ਪਰ ਇਹ ਗੁਣ ਕਾਇਮ ਨਹੀਂ ਰਹਿਣਗੇ। ਉਹ ਆਪਣੇ ਸੁਭਾਅ ਨਾਲ ਸਿਲਦੇ ਜੁਲਦੇ ਕੰਮਾਂ ਵਿਚ ਰਲ ਜਾਣਗੇ। ਪੌਲਸ ਨੇ ਇਸ ਗੱਲ ਨੂੰ ਸਮਝਿਆ ਕਿ ਇਹ ਹਲਾਤ ਕਿਵੇਂ ਤਿੰਨ ਤਰ੍ਹਾਂ ਨਾਲ ਵਿਸਫੋਟਕ ਹੋ ਸਕਦੇ ਹਨ ਜੋ ਅੱਜ ਦੇ ਲੋਕਾਂ ਵਿਚ ਵੇਖੇ ਜਾ ਸਕਦੇ ਹਨ: ਉਨ੍ਹਾਂ ਦਾ ਆਚਰਣ ਅਨੈਤਿਕ ਹੈ (3:6) ਅਤੇ ਅਧਿਐਨ ਕਰਨ ਵਿਚ ਆਲਸੀ ਹਨ (3:7), ਸੱਚਾਈ ਵਿਚ ਟਿਕੇ ਨਹੀਂ ਰਹਿੰਦੇ (3:8, 9)।

### ਪਾਠ 9: ਆਪਣੀ ਚੌਕਸੀ ਕਰਨ ਦੀ ਸ਼ਕਤੀ (3:10-17)

ਪੌਲਸ ਨੇ ਹੁਣੇ ਹੁਣੇ ਵਿਸਤਾਰ ਨਾਲ ਤਸਵੀਰ ਬਣਾ ਕੇ ਸਮਝਾਇਆ ਸੀ ਕਿ ਸਿੱਖਿਆ ਅਤੇ ਲੋਕਾਂ ਵਿਚ ਕਿਹੋ ਜਿਹੀ ਅਸੁਧਤਾ ਤੋਂ ਚੌਕਸ ਰਹਿਣਾ ਹੈ। ਸਾਫ਼ ਹੈ ਕਿ ਮੂਸਾ ਵਾਂਗ ਤਿਮੋਥਿਊਸ ਵੀ ਕਿਸੇ ਵਿਰੋਧ ਤੋਂ ਬਚ ਨਹੀਂ ਸਕਦਾ ਸੀ। ਨਾ ਅਸੀਂ ਬਚ ਸਕਦੇ ਹਾਂ। ਜਿਵੇਂ ਤਿਮੋਥਿਊਸ ਨੇ ਪੁੱਛਿਆ ਹੋਵੇਗਾ ਉਵੇਂ ਹੀ ਅਸੀਂ ਵੀ ਪੁੱਛ ਸਕਦੇ ਹਾਂ ਕਿ ‘‘ਮਸੀਹ ਦੀ ਸਿੱਖਿਆ ਦਾ ਵਿਰੋਧ ਕਰਨ ਵਾਲੇ ਅਜਿਹੇ ਲੋਕਾਂ ਤੋਂ ਅਸੀਂ ਕਿਵੇਂ ‘ਬਚ’ ਸਕਦੇ ਹਾਂ?’’

### ਪੌਲਸ ਦੇ ਨਮੂਨੇ ਦੀ ਸ਼ਕਤੀ (ਆਇਤਾਂ 10-13)

ਪੌਲਸ ਅਤੇ ਤਿਮੋਥਿਊਸ ਦੋਵੇਂ ਹੀ ਇੱਕੋ ਨਮੂਨੇ ਨੂੰ ‘‘ਮੰਨਦੇ’’ ਸਨ। ਪੌਲਸ ਨੇ ਕਿਹਾ, ‘‘ਪਰ ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਪੀਰਜ, ਪ੍ਰੇਮ, ਸਬਰ, ਸਤਾਏ

ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰਾਂ ਜਾਣਿਆ, ...” (3: 10, 11) <sup>12</sup> ‘‘ਸਿੱਖਿਆ’’ ਕਹਿ ਕੇ ਪੌਲਸ ਨੇ ਸੰਖੇਪ ਵਿਚ ਦੱਸਿਆ ਕਿ ਤਿਮੋਖਿਉਸ ਨੇ ਕੀ ਮੰਨਿਆ ਸੀ। ਉਸ ਨੂੰ ਦੱਸੀ ਗਈ ਪੌਲਸ ਦੀ ਸਿੱਖਿਆ ਅਜ਼ਮਾਇਸ਼ ਵਿਚ ਕਾਇਮ ਰਹਿਣੀ ਸੀ (ਵੇਖੋ 1 ਤਿਮੋਖਿਉਸ 4: 16; 2: 7; ਰੋਮੀਆਂ 9: 1; 2 ਕੁਰਿੰਥੀਆਂ 2: 17)।

ਸਾਡੀ ਜ਼ਿੰਦਗੀ ਵਿਚ ਉਨ੍ਹਾਂ ਸਿੱਖਿਆਵਾਂ ਦੇ ਲਾਗੂ ਹੋਣ ਦਾ ਸਾਫ਼ ਸਬੂਤ ਪੌਲਸ ਦੇ ‘‘ਚਾਲ ਚਲਣ’’ <sup>13</sup> ਵਿਚ ਹੈ। ਲੋਕਾਂ ਵੱਲੋਂ ਕਿਸੇ ਵੀ ਸਿੱਖਿਆ ਦੇ ਨਾਲ ਨਾਲ ਉਸ ਦੇ ਕੰਮਾਂ ਨੂੰ ਵੀ ਕਰਨਾ ਸਿੱਖਣਾ ਕਿੰਨੀ ਵਧੀਆ ਗੱਲ ਹੈ (ਵੇਖੋ 1: 1; 1 ਕੁਰਿੰਥੀਆਂ 11: 1)।

ਪੌਲਸ ਦੀ ਜ਼ਿੰਦਗੀ ਉਵੇਂ ਹੀ ਸੀ ਜਿਸ ਦੀ ਉਹ ਸਿੱਖਿਆ ਦਿੰਦਾ ਸੀ ਕਿਉਂਕਿ ਇਹ ਉਹਦੀ ਜ਼ਿੰਦਗੀ ਦੀ ‘‘ਮੰਸਾ’’ (ਮਕਸਦ) ਸੀ। <sup>14</sup> ਪੌਲਸ ਨੇ ਬਾਰ ਬਾਰ ਸਮਝਾਇਆ ਕਿ ਉਸ ਦਾ ਇਰਾਦਾ ਖੁਦਾ ਵੱਲੋਂ ਦਿੱਤੇ ਕੰਮ ਨੂੰ ਪੂਰਾ ਕਰਨਾ ਸੀ (2 ਕੁਰਿੰਥੀਆਂ 5: 7-11; ਗਲਾਤੀਆਂ 1: 10-12)। ਉਹਦੀ ਜ਼ਿੰਦਗੀ ਦਾ ਟੀਚਾ ਹੇਠ ਲਿਖੇ ਗੁਣਾਂ ਤੋਂ ਮਿਲ ਸਕਦਾ ਹੈ!

‘‘ਨਿਹਚਾ’’ (ਵੇਖੋ 1: 12; 1 ਤਿਮੋਖਿਉਸ 1: 12, 18, 19; 2 ਕੁਰਿੰਥੀਆਂ 5: 7.) ਇਸ ਵਿਸ਼ਵਾਸ ਨਾਲ ਉਨ੍ਹਾਂ ਚੀਜ਼ਾਂ ਨੂੰ ਵੇਖਿਆ ਜਾ ਸਕਦਾ ਹੈ ਜਿਹੜੀਆਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀਆਂ। ਉਸ ਉੱਪਰ ਜੋ ਨਾਮੁਮਕਿਨ ਹੋਵੇ, ਡਤਹਿ ਪਾਈ ਜਾ ਸਕਦੀ ਹੈ ਅਤੇ ਉਸ ਤੇ ਜੋ ਮਨੁੱਖ ਲਈ ਨਾਮੁਮਕਿਨ ਹੋਵੇ, ਭਰੋਸਾ ਰੱਖਣ ਦੀ ਹਿੰਮਤ ਦਿੱਤੀ ਜਾ ਸਕਦੀ ਹੈ (ਇਬਰਾਨੀਆਂ 11: 1-3; 1 ਯੂਹੀਨਾ 5: 4)।

‘‘ਧੀਰਜ’’ <sup>15</sup> ਬਹੁਤ ਸਾਰੇ ਲੋਕ ਸੁਰਗ ਵਿਚ ਇਸ ਕਰਕੇ ਹੋਣਗੇ ਕਿ ਪੌਲਸ ਨੇ ਆਪਣੇ ਭਾਈਆਂ ਨੂੰ ਨਹੀਂ ਡੱਡਿਆ ਜਾਂ ਮਸੀਹ ਦੇ ਕੰਮ ਨੂੰ ਖੁਦਾਈ ਵਿਚ ਪੂਰਾ ਕਰਨ ਲਈ ਹਰ ਤਰ੍ਹਾਂ ਦੀ ਤਕਲੀਫ਼ ਝੱਲ ਕੇ ਉਸ ਨੇ ਉਸ ਤੋਂ ਮੁੰਹ ਨਹੀਂ ਮੌਜ਼ਿਆ ਸੀ (ਫਿਲੋਪੀਆਂ 3: 7-17)।

‘‘ਪ੍ਰੇਮ’’ <sup>16</sup> ਨਵੇਂ ਨੇਮ ਵਿਚ ਮਿਲਣ ਵਾਲੇ ਵੱਖੋਂ ਵੱਖ ਸੰਦਰਭਾਂ ਵਿਚ ਇਸ ਸ਼ਾਨਦਾਰ ਸ਼ਬਦ ਨੂੰ ਬਹੁਤ ਥਾਂ ਲਾਗੂ ਕੀਤਾ ਜਾਂਦਾ ਹੈ। ਜਿਸ ਪ੍ਰੇਮ ਦੀ ਪੌਲਸ ਗੱਲ ਕਰ ਰਿਹਾ ਸੀ ਉਹ ਸਭ ਕੁਝ ਸਹਿ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰ ਲੈਂਦਾ ਹੈ, ਸਭ ਗੱਲਾਂ ਦੀ ਆਸ ਰੱਖਦਾ ਹੈ, ਸਭ ਗੱਲਾਂ ਵਿਚ ਧੀਰਜ ਰੱਖਦਾ ਹੈ ਅਤੇ ਕਦੇ ਟਲਦਾ ਨਹੀਂ ਹੈ (1 ਕੁਰਿੰਥੀਆਂ 13: 4-7)। ਤਿਮੋਖਿਉਸ ਲਈ ਅਤੇ ਸਾਡੇ ਲਈ ਇਹ ਕਿੰਨੀ ਵੱਡੀ ਸ਼ਕਤੀ ਹੈ!

‘‘ਸਬਰ’’ <sup>17</sup> ਇਹ ਗੁਣ ਵਿਸ਼ਵਾਸ, ਧੀਰਜ ਅਤੇ ਪ੍ਰੇਮ ਦਾ ਸੁਭਾਵਕ ਛਲ ਹੈ! ਪੌਲਸ ਨੇ ਮਸੀਹ ਲਈ ਬੜੇ ‘‘ਸਤਾਅ’’ ਅਤੇ ‘‘ਦੁੱਖ’’ <sup>18</sup> ਝੱਲੇ ਸਨ। ਉਹਦੇ ਦਾਗਾਂ ਅਤੇ ਸੰਘਰਸ਼ਾਂ ਦੀ ਸਮੀਖਿਆ ਕਰਨ ਤੇ ਅਸੀਂ ਉਸ ਦੇ ਐਨੇ ਵੱਡੇ ਦਿਲ ਤੇ ਦੰਗ ਰਹਿ ਜਾਂਦੇ ਹਾਂ!

ਕੀ ਓਹ ਮਸੀਹ ਦੇ ਸੇਵਕ ਹਨ? ਮੈਂ ਬੇਸੁਧ ਵਾਂਕੁ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿਚ ਵਧੀਕ, ਕੈਦਾਂ ਵਿਚ ਵਧੀਕ, ਮਾਰ ਖਾਣ ਵਿਚ ਹੱਦੋਂ ਬਾਹਰ, ਮੌਤਾਂ ਵਿਚ ਬਹੁਤ ਵਾਰੀ। ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇਕ ਘੱਟ ਚਾਲੀ ਕੋਰੜੇ ਖਾਧੇ। ਤਿੰਨ ਵਾਰ ਥੈਂਤਾਂ ਦੀ ਮਾਰ ਖਾਧੀ, ਇਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਗਰਕਣ ਤੋਂ ਦੁੱਖ ਭੋਗਿਆ, ਇਕ ਰਾਤ ਦਿਨ ਸਮੁੰਦਰ ਵਿਚ ਕੱਟਿਆ। ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆ ਭੋਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੋਜਲਾਂ ਵਿੱਚ, ਨਗਰ ਦਿਆ ਭੋਜਲਾਂ ਵਿੱਚ, ਉਜਾੜ ਦਿਆਂ

ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਏ ਭਰਾਵਾਂ ਦਿਆਂ ਭੌਜਲਾਂ ਵਿੱਚ।  
 ਮਿਹਨਤ ਪੇਹਰਿਆਂ ਵਿੱਚ, ਕਈ ਵਾਰੀ ਉਣੀਂ ਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ,  
 ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ। ਅਤੇ ਹੋਰ  
 ਗੱਲਾਂ ਤੋਂ ਬਾਝ ਸਾਰੀਆਂ ਕਲੀਸੀਆ ਦੀ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ ਹੈ  
 (2 ਭੁਰਿੰਬੀਆਂ 11:23-28)।

ਤਿਮੋਖਿਉਸ ਦੇ ਨਾਲ ਨਾਲ ਇਨ੍ਹਾਂ ਵਿੱਚ ਸਾਡੇ ਲਈ ਵੀ ‘‘ਅੱਗੇ ਵੱਧਣ’’ ਦੀ ਵੱਡੀ  
 ਹੱਲਸ਼ੇਰੀ ਹੈ।

ਤਿਮੋਖਿਉਸ ਨੂੰ ਪਤਾ ਸੀ ਕਿ ਪੌਲਸ ਨੂੰ ਕਿਥੇ ਕਿਥੇ ਦੁਖਾਂ ਦਾ ਸਾਹਮਣਾ ਕਰਨਾ ਪਿਆ ਸੀ:  
 ‘‘ਅੰਤਾਕੀਆ ਇਕੋਨਿਊਮ ਅਤੇ ਲੁਸਤਰਾ ਵਿੱਚ’’ (3: 11; ਰਸੂਲਾਂ ਦੇ ਕੰਮ 14: 19-21;  
 16: 1-3)। ਉਹ ਤਾਂ ਉਸ ਦੁੱਖ ਵਿੱਚ ਵੀ ਪੌਲਸ ਦੇ ਨਮੂਨੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ  
 ਸੀ ਕਿਉਂਕਿ ਪੌਲਸ ਨਾਂ ਸਿਰਫ ਦੁੱਖ ਪਿਆ ਬਲਕਿ ਉਸ ਨੇ ਉਸ ਨੂੰ ‘‘ਝੱਲਿਆ’’ ਵੀ ਸੀ।<sup>19</sup>  
 ਪੌਲਸ ਤਣਾਅ ਦੇ ਪਹਾੜ ਦੇ ਹੇਠਾਂ ਤਿਮੋਖਿਉਸ ਅਤੇ ਸਾਡੇ ਵਿੱਚੋਂ ਬਹੁਤਿਆਂ ਦੀ ਮਦਦ ਲਈ  
 ਖੜਾ ਸੀ ਕਿ ਅਸੀਂ ਬੁਰਿਆਈ ਦੇ ਉਸ ਬੋਝ ਹੇਠ ਨਾ ਆ ਜਾਈਏ ਜਿਹੜਾ ਸਾਡੇ ਉੱਤੇ ਪੈ  
 ਸਕਦਾ ਹੈ (ਯਾਕੂਬ 1:2-4; 1 ਪਤਰਸ 1:6-9)।

ਅੰਦਾਜ਼ਾ ਲਾਉਣ ਦੀ ਲੋੜ ਨਹੀਂ ਹੈ ਕਿ ਪੌਲਸ ਉਸ ਸਭ ਨੂੰ ਕਿਵੇਂ ਝੱਲ ਸਕਿਆ ਜੋ  
 ਉਹਨੇ ਝੱਲਿਆ। ਉਸਨੇ ਦੱਸਿਆ ਕਿ ‘‘ਸਹਿਣ ਵਾਲੀ ਆਤਮਾ’’ ਨੇ ਕਿਵੇਂ ਕੰਮ ਕੀਤਾ ਅਤੇ  
 ਕਿਹਾ ਕਿ ‘‘ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ<sup>20</sup>’’ (3: 11)।

ਹੋਰ ਦਿੱਕਤਾਂ ਦਾ ਵਾਅਦਾ (3: 12) ਇਸ ਸਮੱਗਰੀ ਨੂੰ ਲਿਖਣ ਦੀ ਵਿਹਾਰਕਤਾ ਨੂੰ  
 ਸਾਬਿਤ ਕਰਦਾ ਹੈ। ਪੌਲਸ ਦੇ ਸ਼ਬਦਾਂ ਵਿੱਚ ਇਸ ਵਾਅਦੇ ਵਿੱਚ ਪਕਿਆਈ ਵੀ ਹੈ ਅਤੇ  
 ਵਿਆਪਕਤਾ ਵੀ। ‘‘ਸੱਭੇ’’ ਸਤਾਏ ਜਾਣਗੇ (ਮੱਤੀ 5: 10, 11; 24: 9-14; ਰਸੂਲਾਂ ਦੇ  
 ਕੰਮ 7: 52)। ਉਨ੍ਹਾਂ ਦੇ ਉਲਟ ਜਿਹੜੇ ‘‘ਭਗਤੀ ਦਾ ਰੂਪ’’ ਤਾਂ ਧਾਰਣ ਕਰਦੇ ਹਨ ਪਰ ਉਸ  
 ਦੀ ਸ਼ਕਤੀ ਤੋਂ ਇਨਕਾਰ ਕਰਦੇ ਹਨ, ‘‘ਸੱਭੇ’’ ਜਿਸੂ ਵਿੱਚ ਭਗਤੀ ਨਾਲ ‘‘ਉਮੰਗਾ’’ ਕੱਟਣ  
 ਵਾਲਿਆਂ ਲਈ ਕਿਹਾ ਗਿਆ ਹੈ (3: 5)।

ਪੌਲਸ ਨੇ ਕਿਹਾ ਕਿ ਦੁੱਖ ਝੱਲਣ ਵਾਲੇ ਲੋਕ ‘‘ਭਗਤੀ ਨਾਲ’’ ਰਹਿੰਦੇ ਹਨ। ਇਸ ਦੇ  
 ਇਲਾਵਾ ‘‘ਕੱਟਣਾ’’ ਸ਼ਬਦ ਕਿਸੇ ਇਕ ਥਾਂ ਹੋਣ ਵਾਲਾ ਸ਼ਬਦ ਨਹੀਂ ਹੈ। ਯੂਨਾਨੀ ਸ਼ਬਦ *zao*  
 ਹੈ<sup>21</sup> ਜਿਸ ਵਿੱਚ ਸਜੀਵਤਾ ਅਤੇ ਸ਼ਕਤੀ ਹੈ। ਇਸ ਲਈ ਉਸ ਦੀ ਜ਼ਿੰਦਗੀ ਸਮਾਜ ਨੂੰ  
 ਸੁਆਦਲਾ ਕਰਨ ਲਈ ਲੂਣ ਹੋਣ ਅਤੇ ਹਨੇਰੇ ਨੂੰ ਖਿੰਡਾਉਣ ਲਈ ਰੋਸ਼ਨੀ ਪਾਉਣ ਦੀ ਹਿੰਮਤ  
 ਹੈ, ਜਿਥੋਂ ਸਚਿਆਈ ਝੂਠ ਨੂੰ ਨਕਾਰ ਦਿੰਦੀ ਹੈ ਅਤੇ ਧਰਮ ਦਾ ਪੱਖ ਲੈਂਦੀ ਹੈ (ਮੱਤੀ 5: 13-  
 16; ਅਫਸੀਆਂ 5: 6-8)। ਗਲਤ ਜੀਵਨ ਸੈਲੀ ਮੂਰਖਤਾ ਅਤੇ ਸਰੀਰ ਦੀ ਕਾਮਨਾ ਦੀ  
 ਗੁਲਾਮੀ ਵੱਲ ਲੈ ਜਾਂਦੀ ਹੈ।

ਪੁਰਾਣੀ ਕਹਾਵਤ ਬੜੀ ਢੁਕਵੀਂ ਲਗਦੀ ਹੈ: ‘‘ਮੈਨੂੰ ਕਿਹਾ ਗਿਆ, ‘ਹਿੰਮਤ ਰੱਖ!  
 ਹਾਲਾਤ ਇਸ ਨਾਲੋਂ ਵੀ ਬੁਰੇ ਹੋ ਸਕਦੇ ਹਨ!’’ ਸੋ ਮੈਂ ਹਿੰਮਤ ਕੀਤੀ ਅਤੇ ਉਵੇਂ ਹੀ ਹੋਇਆ!''  
 ਇਸ ਜ਼ਿੰਦਗੀ ਵਿੱਚ ‘‘ਦੁਸ਼ਟ<sup>22</sup> ਮਨੁੱਖਾਂ’’ (3: 13) ਦੀ ਕਮੀ ਕਦੇ ਨਹੀਂ ਹੋਵੇਗੀ।

ਦੁਸ਼ਟ ਲੋਕ ‘‘ਬਹਿਕਾਉਣ ਵਾਲੇ’’<sup>23</sup> ਅਜਿਹੇ ਲੋਕ ‘‘ਬੁਰੇ ਤੋਂ ਬੁਰੇ (ਭਾਵ ਬਦ ਤੋਂ

ਬਦਤਰ) ਹੁੰਦੇ’’ ਜਾਂਦੇ ਹਨ ॥<sup>4</sup> ਸੱਚਮੁੱਚ ਇਸ ਸ਼ਬਦ ਤੋਂ ਪਤਾ ਲਗਦਾ ਹੈ ਕਿ ਕਿਸੇ ਨੇ ਹਾਈਵੇ ਤੇ ਜਾਣਾ ਚਲਿਆ ਤਾਂ ਹੈ ਪਰ ਇਹ ਹਾਈਵੇ ਗਲਤ ਹੈ!

ਇਹ ਲੋਕ ‘‘ਯੋਖਾ ਦੇ ਰਹੇ’’<sup>25</sup> ਅਤੇ ‘‘ਯੋਖਾ ਖਾ ਰਹੇ’’ ਸਨ। ਆਪਣੀ ਬੀਜੀ ਹੋਈ ਫਸਲ ਨੂੰ ਕੱਟਣ ਦੀ ਇਹ ਬੇਹਤਰੀਨ ਮਿਸਾਲ ਹੈ (ਵੇਖੋ ਗਲਾਤੀਆਂ 6: 7, 8)। ਇੱਥੇ ਵਰਤਿਆ ਗਿਆ ਕ੍ਰਮਵਾਚੀ ਕੇਂਦਰਿਤ ਵਿਖਾਉਂਦਾ ਹੈ ਕਿ ਉਹ ਲੋਕ ਯੋਖਾ ਖਾ ਰਹੇ ਸਨ ਜਾਂ ਇਜ਼ ਕਹੀਏ ਕਿ ਉਹ ਆਪਣੀ ਬਣਾਈ ਦਵਾਈ ਦੀ ਖੁਗਾਕ ਹੀ ਲੈ ਰਹੇ ਸਨ!

ਇਸ ਦੇ ਨਤੀਜੇ ਦੋ ਤਰ੍ਹਾਂ ਨਾਲ ਬੁਰੇ ਸਨ, ਕਿਉਂਕਿ ਧੋਖਾ ਖਾਣ ਵਾਲੇ ਅਤੇ ਧੋਖਾ ਦੇਣ ਵਾਲੇ ਸਭ ਧੋਖਾ ਖਾ ਰਹੇ ਸਨ। ਅਜਿਹਾ ਆਚਰਣ ਬਣਿਆ ਰਹਿਣਾ ਕਿੰਨਾ ਮਾੜਾ ਹੈ, ਪਰ ਪੌਲਸ ਦੀ ਭਵਿੱਖਬਾਣੀ ਕਿੰਨੀ ਸੱਚੀ ਹੈ।

### ਚੰਗੀ ਸਿਖਲਾਈ ਦੀ ਸ਼ਕਤੀ (ਆਇਤਾਂ 14, 15)

‘‘ਪਰ’’ ਸ਼ਬਦ (3: 14) ਨਾਲ ਤਿਮੋਖਿਉਸ ਨੂੰ ਸਾਫ਼ ਤੌਰ ਤੇ ਵੱਖਰਾ ਕਰ ਦਿੱਤਾ ਗਿਆ ਸੀ। ਉਹ ਦੁਸ਼ਟ ਜਾਂ ਬਹਿਕਾਉਣ ਵਾਲਾ ਨਹੀਂ ਸੀ। ਉਹਨੇ ਧੋਖਾ ਦੇ ਕੇ ਜਾਂ ਧੋਖਾ ਖਾ ਕੇ ‘‘ਬੁਰੇ ਤੋਂ ਬੁਰਾ’’ ਨਹੀਂ ਹੋਣਾ ਸੀ। ਫਿਰ ਤਿਮੋਖਿਉਸ ਨੂੰ ਕੀ ਕਰਨਾ ਚਾਹੀਦਾ ਸੀ?

#### ਹੁਕਮ

ਦੁਸ਼ਟ ਲੋਕਾਂ ਦੇ ਉਲਟ ਪੌਲਸ ਨੇ ਤਿਮੋਖਿਉਸ ਨੂੰ ਹੁਕਮ ਕੀਤਾ ਕਿ ‘‘ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ...।’’<sup>26</sup> ਇਹ ਉਹ ਗੱਲਾਂ ਸਨ ਜਿਹੜੀਆਂ ਪੌਲਸ ਨੇ ਪਹਿਲਾਂ ਆਪਣੀ ਮਾਂ ਅਤੇ ਨਾਨੀ ਤੋਂ (1:5) ਅਤੇ ਬਾਅਦ ਵਿਚ ਪੌਲਸ ਤੋਂ ਸਿੱਖੀਆਂ ਸਨ (1:6; 2: 1, 2)।

ਉਹ ਹੁਕਮ ਮੰਨਣ ਯੋਗ ਸੀ ਕਿਉਂਕਿ ਪੌਲਸ ਨੇ ਉਸ ਦਾ ਕਾਰਣ ਵੀ ਦੱਸਿਆ। ‘‘ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖਿਆ ਅਤੇ ਸਤ ਮੰਨੀਆਂ<sup>27</sup> ਹਨ’’ (3: 14)। ਕਿਸੇ ਨੂੰ ਖੁਦਾ ਨਾਲ, ਖੁਦਾ ਦੇ ਵਚਨ ਨਾਲ ਅਤੇ ਉਹਦੇ ਵਾਅਦਿਆਂ ਨਾਲ ਜੋੜਿਆ ਜਾਣਾ ਕਿੰਨੀ ਵੱਡੀ ਗੱਲ ਹੈ! ਅਸੀਂ ਵੀ ਜਦ ਉਹਦੇ ਕੰਮ ਲਈ ਢੁੱਖ ਝੱਲਦੇ ਹਾਂ, ਤਾਂ ਅਖੀਰ ਆਪਣੀ ਛਤਹਿ ਬਾਰੇ ਪੱਕ ਜਾਣ ਸਕਦੇ ਹਾਂ (ਇਬਰਾਨੀਆਂ 11: 1-12: 1; ਰੋਮੀਆਂ 8: 31-39)।

#### ਭਰੋਸਾ

ਤਿਮੋਖਿਉਸ ਲਈ ਜਾਂ ਸਾਡੇ ਲਈ ਭਰੋਸਾ ਦਾ ਅਧਾਰ ‘‘ਜਾਣਨਾ’’ ਹੈ<sup>28</sup> ‘‘ਜਾਣਨਾ’’ ਲਈ ਇੱਥੇ ਪੌਲਸ ਨਾਲੋਂ ਵਧੀਆ ਸ਼ਬਦ ਨਹੀਂ ਲਾਇਆ ਜਾ ਸਕਦਾ।

ਅਜਿਹਾ ‘‘ਜਾਣ ਕੇ ਮਜ਼ਬੂਤ’’ ਬਣਨਾ ਦੇ ਕਾਰਣਾਂ ਨਾਲ ਬਣਿਆ ਸੀ:

ਤਿਮੋਖਿਉਸ ਨੇ ਪ੍ਰਸੁੱਖ ਉਸਤਾਦਾਂ ਤੋਂ ਸਿੱਖਿਆ ਸੀ। ਇਕ ਵਿਸ਼ਵਾਸੀ ਮਾਂ ਅਤੇ ਨਾਨੀ ਦੇ ਨਾਲ ਨਾਲ ਪੌਲਸ ਰਸੂਲ ਤੋਂ ਵਧੀਆ ਉਸਤਾਦ ਹੋਰ ਕੌਣ ਹੋ ਸਕਦਾ ਹੈ (3: 14; 1: 5, 6; 2: 2)?

ਉਹ ਅਜ਼ਮਾਇਸ਼ ਵੇਲੇ ਮਜ਼ਬੂਤ ਰਿਹਾ ਸੀ: ‘‘... ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ’’ (3: 15)। ਇੱਥੇ ਫੇਰਾ ਉਹ ਠੋਸ ਯੂਨਾਨੀ ਸ਼ਬਦ *oida* ਮਿਲਦਾ

ਹੈ। ਗਿਆਨ ਦਾ ਇਹ ਗਿਆਨ ਸਮੇਂ ਦੀਆਂ ਚੁਣੌਤੀਭਰੀਆਂ ਅਜ਼ਮਾਇਸ਼ਾਂ ਅਤੇ ਪ੍ਰਾਸ਼ੰਸਿਕਤਾਵਾਂ ਨਾਲ ਬਣਿਆ ਹੈ। ਹੋ ਸਕਦਾ ਹੈ ਕਿ ਇਕ ਮੌਕੇ ਤੇ ਕੰਮ ਕਰਨ ਵਾਲਾ ਕੋਈ ਨਿਯਮ ਜਾਂ ਵਿਚਾਰ ਕਿਸੇ ਹੋਰ ਮੌਕੇ ਲਈ ਨਾਕਾਫ਼ੀ ਜਾਂ ਮੂਰਖਤਾ ਭਰਿਆ ਹੋਵੇ। ਜੇ ਸਹੀਂ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਖੁਦਾ ਦੇ ਵਚਨ ਵਿਚ ਕਦੇ ਵੀ ਚੰਚਲਤਾ ਜਾਂ ਨਾਕਾਮੀ ਨਹੀਂ ਹੁੰਦੀ! ਤਿਆਂ ਬਚਪਨ ਤੋਂ ਹੀ ਇਸ ਤੇ ਨਿਰਭਰ ਰਹਿਣ ਕਰਕੇ ਇਸ ਤੋਂ ਬਹੁਤ ਪ੍ਰਭਾਵਿਤ ਸੀ!

ਇਸ ਤਰ੍ਹਾਂ ਤਿਆਂ ਬਚਪਨ ਨੂੰ ਮਸ਼ਹੂਰ ਉਸਤਾਦਾਂ ਰਾਹੀਂ ਮਸ਼ਹੂਰ ਸੱਚਾਈਆਂ ਸਿਖਾਈਆਂ ਗਈਆਂ ਸਨ। ਦੋਹਾਂ ਵਿਚ ਹੀ ਉਸ ਦਾ ਪੂਰਾ ਵਿਸ਼ਵਾਸ ਸੀ। ਕਿੰਨੇ ਮੁਬਾਰਕ ਹਨ ਉਹ ਲੋਕ ਜਿਹੜੇ ਬਚਪਨ ਤੋਂ ਹੀ ਇਨ੍ਹਾਂ ਸੱਚਾਈਆਂ ਨੂੰ ਸਿੱਖਣ ਵਾਲੇ ਹਨ! ਖੁਦਾ ਨੇ ਅਜਿਹੀ ਹੀ ਰੂਹਾਨੀ ਸਿੱਖਿਆ ਆਪਣੇ ਲੋਕਾਂ ਨੂੰ ਵੀ ਦੇਣੀ ਚਾਹੀ ਸੀ। ਕੀ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਉਨ੍ਹਾਂ ਦੇ ਬਚਪਨ ਤੋਂ ਹੀ ਐਨੀ ਮਹਾਨ ਸਿੱਖਿਆ ਦਾ ਅਹਿਸਾਸ ਕਰਾਓਗੇ?

### ਨਤੀਜੇ

ਚੰਗਾ ਫਲ ‘‘ਪਵਿੱਤਰ<sup>29</sup> ਲਿਖਤਾਂ’’ ਨੂੰ ਜਾਣਨ ਨਾਲ ਹੀ ਮਿਲਦਾ ਹੈ। ਪੌਲਸ ਨੇ ਸੰਖੇਪ ਵਿਚ ਸਾਨੂੰ ਇਸ ਦੀ ਪਰਿਭਾਸ਼ਾ ਦਿੱਤੀ, ‘‘ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ।’’ ਇੱਥੇ ਪਵਿੱਤਰ ਲਿਖਤ ਦੀਆਂ ਆਇਤਾਂ ਨੂੰ ਸ਼ਕਤੀਸ਼ਾਲੀ ਵਿਖਾਇਆ ਗਿਆ ਹੈ ਜੋ ਕੰਮ ਕਰ ‘‘ਸਕਦੀਆਂ ਹਨ।’’ ਇਥਰਾਨੀਆਂ 4: 12, 13 ਕਹਿੰਦਾ ਹੈ:

ਕਿਉਂ ਜੋ ਪਰਮੇਸ਼ਰ ਦਾ ਵਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੇ ਅੱਡ ਕਰ ਕੇ ਵਿਨ੍ਹ ਸੁਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ। ਅਤੇ ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲ੍ਹੀਆਂ ਪਈਆਂ ਹਨ।

ਧਿਆਨ ਦਿਓ ਕਿ ਉਨ੍ਹਾਂ ਦਾ ਫਲ ਕੀ ਹੋ ਸਕਦਾ ਹੈ: ਉਹ ਤੁਹਾਨੂੰ ‘‘ਗਿਆਨ ਦੇ ਸਕਦੀਆਂ ਹਨ।’’<sup>30</sup> ਇਸ ਗਿਆਨ ਦਾ ਸਬੰਧ ਆਖਰੀ ਨਤੀਜੇ ਨਾਲ ਹੈ। ਪਵਿੱਤਰ ਲਿਖਤ ਤੋਂ ਮਨੁੱਖ ਨੂੰ ‘‘ਮੁਕਤੀ ਦਾ ਗਿਆਨ’’ ਮਿਲਦਾ ਹੈ।<sup>31</sup> ਪਵਿੱਤਰ ਲਿਖਤ ਸਾਡੀ ਰੂਹਾਨੀ ਸਿਹਤ ਮੌਜੂਦ ਕੇ ਸਾਨੂੰ ਹਮੇਸ਼ਾ ਦੀ ਮੌਜੂਦ ਤੋਂ ਬਚਾਉਂਦੀ ਹੈ। ਲੋਕ ਥੋੜ੍ਹਾ ਜਿਹਾ ਫਾਇਦਾ ਲੈਣ ਲਈ ਕਿੰਨੀ ਵੱਡੀ ਕੀਮਤ ਚੁਕਾਉਂਦੇ ਹਨ? ਮਨੁੱਖ ਨੂੰ ਖੁਦਾ ਦੀਆਂ ਪਵਿੱਤਰ ਲਿਖਤਾਂ ਵਿਚ ਪਾਏ ਜਾਣ ਵਾਲੇ ਉਨ੍ਹਾਂ ਵਿਸ਼ਾਲ ਖਜ਼ਾਨਿਆਂ ਨੂੰ ਪਛਾਣਨ ਦੀ ਲੋੜ ਹੈ। ਗੀਤਕਾਰ ਐਲ. ਓ. ਸੈਂਡਰਸਨ ਦੇ ਇਨ੍ਹਾਂ ਸ਼ਬਦਾਂ ਨਾਲ ਲੰਮਾ ਸਾਹ ਲਈ:

ਬੇਸ਼ਕੀਮਤੀ ਰੂਹਾਨੀ ਕਿਤਾਬ<sup>32</sup>  
ਖੁਦਾ ਦੀ ਪ੍ਰੇਰਣਾ ਨਾਲ ਦਿੱਤੀ ਇਹ ਇਲਾਹੀ ਕਿਤਾਬ ਕਿੰਨੀ ਕੀਮਤੀ ਹੈ!

ਇਸ ਦੇ ਨੇਮ ਮੇਰੀ ਜਾਨ ਨੂੰ ਸੁਰਗ ਵਿਚ ਲਿਜਾਣ ਲਈ ਰੋਸ਼ਨੀ ਵਾਂਗ ਚਮਕਦੇ ਹਨ।  
 ਇਹ ਰੋਸ਼ਨੀ, ਜਿੰਦਗੀ ਦੀ ਸਾਰੀ ਹਨੋਰੀ ਰਾਤ ਵਿਚ, ਮੈਨੂੰ ਰਾਹ ਵਿਖਾਵੇਗੀ,  
 ਜਦ ਤਕ ਮੈਂ ਉਸ ਅਬਦੀ ਦਿਨ ਦੀ ਰੋਸ਼ਨੀ ਨੂੰ ਨਾ ਵੇਖ ਲਵਾਂ।  
 ਪਵਿੱਤਰ ਬਾਈਬਲ, ਹੇ ਇਲਾਹੀ ਕਿਤਾਬ! ਤੂੰ ਮੇਰਾ ਬੇਸ਼ਕੀਮਤੀ ਖਜ਼ਾਨਾ ਹੈਂ।  
 ਮੇਰੇ ਪੈਰਾਂ ਲਈ ਦੀਪਕ ਅਤੇ ਮੈਨੂੰ ਸੁਰੱਖਿਅਤ ਘਰ ਤਕ ਪਹੁੰਚਾਉਣ ਲਈ ਰਾਹ  
 ਵਿਖਾਉਣ ਵਾਲੀ ਰੋਸ਼ਨੀ ਹੈਂ।

ਬਾਈਬਲ ਦੇ ਰਾਹੀਂ ਦਿੱਤੀਆਂ ਗਈਆਂ ਸੰਭਾਵਨਾਵਾਂ ਤੋਂ ਜਾਣੂੰ ਹੋ ਕੇ ਸਾਨੂੰ ਉਸ ਇਲਾਵੀ ਯੋਜਨਾ ਭਾਵ ‘‘ਵਿਸ਼ਵਾਸ’’ ਅਨੁਸਾਰ ਚੱਲਣ ਦੀ ਸੱਚੇ ਮਨੋਂ ਇੱਛਾ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਬਰਕਤਾਂ ‘‘ਵਿਸ਼ਵਾਸ ਦੇ ਰਾਹੀਂ’’ ਮਿਲਦੀਆਂ ਹਨ (ਵੇਖੋ ਅਫਸੀਆਂ 2:8; ਗਲਾਤੀਆਂ 3:26, 27; ਭੁਲ੍ਸੀਆਂ 2:12; ਅਫਸੀਆਂ 3:9; ਇਬਰਾਨੀਆਂ 6:12; 11:3, 11, 28, 33, 39; 1 ਪਤਰਸ 1:3-5)।

ਉਹ ਯੋਜਨਾ ਮਸੀਹ ਦੇ ਰਾਹੀਂ ਕੰਮ ਕਰਦੀ ਹੈ ਅਤੇ ਸਾਨੂੰ ਉਸ ‘‘ਵਿਚ’’ ਛੱਡ ਦਿੰਦੀ ਹੈ। ਉਹ ‘‘ਰਾਹ, ਸੱਚਿਆਈ ਅਤੇ ਜੀਉਣਾ’’ (ਯੂਹੇਨਾ 14:6; ਰਸੂਲਾਂ ਦੇ ਕੰਮ 4:12; ਅਫਸੀਆਂ 1:3-14) ਹੈ। ਉਹਦੇ ਬਗੈਰ ਅਸੀਂ ਕੁਝ ਵੀ ਨਹੀਂ ਹਾਂ, ਪਰ ਉਹਦੇ ਰਾਹੀਂ ਅਸੀਂ ਉਹ ਸਭ ਕੁਝ ਕਰ ਸਕਦੇ ਹਾਂ ਜੋ ਖੁਦਾ ਸਾਥੋਂ ਚਾਹੁੰਦਾ ਹੈ ਕਿ ਅਸੀਂ ਕਰੀਏ। ਬਚਾਏ ਜਾਣ ਲਈ ਮਨੁੱਖ ਦੀ ਪ੍ਰਤਿਕਿਆ ਵਿਸ਼ਵਾਸ ਅਤੇ ਮਸੀਹ ਦੀ ਗੱਲ ਮੰਨਣ ਅਤੇ ਉਹਦੇ ਹੁਕਮਾਂ ਨਾਲ ਹੀ ਹੈ (ਯੂਹੇਨਾ 3:16; ਮਰਕੁਸ 16:15, 16; ਰਸੂਲਾਂ ਦੇ ਕੰਮ 22:16; ਇਬਰਾਨੀਆਂ 5:8, 9), ਕਿਉਂਕਿ ਮਸੀਹ ਖੁਦਾ ਵੱਲੋਂ ਮਨੁੱਖ ਲਈ ਕੀਤਾ ਗਿਆ ਉਪਾਅ ਹੈ (1 ਯੂਹੇਨਾ 2:1, 2; 4:14)।

## ਪਵਿੱਤਰ ਲਿਖਤ ਦੀ ਸ਼ਰਤ (ਆਇਤਾਂ 16, 17)

3:16, 17 ਪਵਿੱਤਰ ਲਿਖਤ ਨੂੰ ਦਿੱਤੀਆਂ ਗਈਆਂ ਜਲਾਈ ਸ਼ਰਧਾਂਜਲੀਆਂ ਨਾਲ ਸਾਡੇ ਮਨ ਸੁਕਰਗੁਜ਼ਾਰੀ ਨਾਲ ਹਲੀਮ ਹੋ ਕੇ ਟੀਚੇ ਵੱਲ ਲੱਗ ਜਾਣੇ ਚਾਹੀਦੇ ਹਨ।

### ਪਵਿੱਤਰ ਲਿਖਤ ਖੁਦਾ ਵੱਲੋਂ ਹੈ

ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਬਾਈਬਲ ਖੁਦਾ ਵੱਲੋਂ ਦਿੱਤੀ ਗਈ ਹੈ। ‘‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ<sup>33</sup> ਹੈ’’ (3:16; ਵੇਖੋ 2 ਪਤਰਸ 1:20, 21; ਅਫਸੀਆਂ 3:3-5)। ਬਾਈਬਲ ਕਿਸੇ ਇਨਸਾਨ ਦੀ ਖੋਜ ਜਾਂ ਤਾਲੀਮ ਨਹੀਂ ਹੈ। ਨਾ ਹੀ ਇਹ ਕਿਸੇ ਕਲੀਸੀਆ ਦੇ ਦਸਤਾਵੇਜ਼ ਜਾਂ ਕਾਨੂੰਨ ਦਾ ਹੁਕਮਨਾਮਾ ਹੈ। ਬਾਈਬਲ ਨੂੰ ਖੁਦਾ ਵੱਲੋਂ ਦਿੱਤਾ ਗਿਆ ਹੈ। ਉਸ ਨੂੰ ਖੁਦਾ ਨੇ ਦਿੱਤਾ ਅਤੇ ਉਸ ਦੀ ਸੱਚਾਈ ਅਕਾਸ਼ ਅਤੇ ਧਰਤੀ ਦੇ ਟਲ ਜਾਣ ਦੇ ਬਾਅਦ ਵੀ (ਮੱਤੀ 24:35; ਯੂਹੇਨਾ 12:48; ਯਸਾਯਾਹ 55:8-11) ਕਾਇਮ ਰਹੇਗੀ (ਵੇਖੋ 2:19)। ਨਾ ਤਾਂ ਕੋਈ ਸਿਨਡ ਅਤੇ ਨਾ ਕੋਈ ਧਰਮ ਸਿੱਖਿਆ ਬਾਈਬਲ ਨੂੰ ‘‘ਖੁਦਾ ਦੀ’’ ਬਣਾ ਸਕਦੀ ਹੈ! ਇਸ ਨੂੰ ਖੁਦਾ ਨੇ ਹੀ ਰਚਿਆ ਹੈ!

## ਬਾਈਬਲ ਇਕ ਗਿਫ਼ਟ ਹੈ

ਖੁਦਾ ਦਾ ਵਚਨ ਇਕ ਬੇਸ਼ਕੀਮਤੀ ਗਿਫ਼ਟ ਹੈ ਕਿਉਂਕਿ ਇਹ ‘‘ਗੁਣਕਾਰ’’ ਹੈ।<sup>34</sup> ਆਪਣੇ ਬਾਰੇ ਬਾਈਬਲ ਦਾ ਇਹ ਦਾਅਵਾ ਜ਼ਰੂਰ ਹੀ ਅਜਿਹਾ ਵਾਕ ਹੈ ਜਿਸ ਨੂੰ ਅਧੂਰਾ ਵਾਕ ਮੰਨਿਆ ਜਾਣਾ ਚਾਹੀਦਾ ਹੈ। ਇਨਸਾਨ ਦੀਆਂ ਲੋੜਾਂ (ਰੋਮੀਆਂ 3:23) ਅਤੇ ਛੁਟਕਾਰੇ ਦੀ ਖੁਦਾ ਦੀ ਯੋਜਨਾ ਤੇ ਵਿਚਾਰ ਕਰਨ ਤੇ (ਅਫਸੀਆਂ 2:1-8), ਇੰਜੀਲ ਦੇ ਸੰਦੇਸ਼ ਦੀ ਮਹਾਨਤਾ ਨੂੰ ਵਿਖਾਉਣ ਲਈ ਇਹ ਸ਼ਬਦ ਸਚਮੁਚ ਹੀ ਘੱਟ ਹੈ। ਪਵਿੱਤਰ ਲਿਖਤ ਗੁਣਕਾਰ ਵੀ ਹੈ ਅਤੇ ਮੁੰਕਮਲ ਵੀ। ਉਸ ਤੋਂ ਸਾਨੂੰ ਚਾਰ ਨਿਰਾਲੇ ਢੰਗਾਂ ਨਾਲ ਲਾਭ ਮਿਲਦਾ ਹੈ:

1. ਖੁਦਾ ਦਾ ਵਚਨ ਦਿਸ਼ਾ ਦਿੰਦਾ ਹੈ ਕਿਉਂਕਿ ਇਹ ‘‘ਸਿੱਖਿਆ’’ ਲਈ ਗੁਣਕਾਰ ਹੈ। ਸਾਡਾ ਛੁਟਕਾਰਾ ‘‘ਮਨੁੱਖ’’ ਅਤੇ ‘‘ਯੋਜਨਾ’’ ਭਾਵ ਆਦਮੀ ਅਤੇ ਉਸ ਦੇ ਵਿਹਾਰਾਂ ਵੱਲ ਹੁੰਦਾ ਹੈ (ਰਸੂਲਾਂ ਦੇ ਕੰਮ 4:12; ਯੂਹੀਨਾ 8:31, 32; 2 ਯੂਹੀਨਾ 9; ਰੋਮੀਆਂ 1:16, 17)।

ਮਨੁੱਖ ਨੂੰ ਪਤਾ ਨਹੀਂ ਹੈ ਕਿ ਉਹ ਆਪਣੇ ਹੀ ਕਦਮਾਂ ਨੂੰ ਕਿਧਰ ਲੈ ਕੇ ਜਾਵੇ (ਯਿਰਮਿਯਾਹ 10:23)। ਅਜਿਹਾ ਵੀ ਰਾਹ ਹੈ ਜਿਹੜਾ ਆਦਮੀ ਨੂੰ ਤਾਂ ਸਹੀ ਲਗਦਾ ਹੈ, ਪਰ ਉਹਦੇ ਅਖੀਰ ਵਿਚ ਮੌਤ ਦਾ ਰਾਹ ਹੈ (ਕਹਾਉਤਾਂ 14:12)। ਜਾਹਿਰ ਹੈ ਕਿ ਸਾਨੂੰ ਆਪਣੀ ਅਗਵਾਈ ਲਈ ਵਚਨ ਦੀ ਸਿੱਖਿਆ ਦੀ ਹੀ ਲੋੜ ਹੈ!

2. ਲਿਖਤ ਸਾਨੂੰ ਸਮਝਾਉਣ ਲਈ ਵੀ ਗੁਣਕਾਰ ਹੈ।<sup>35</sup> ਗਲਤੀਆਂ ਵਿਚ ਸੁਧਾਰ ਜ਼ਰੂਰੀ ਹੈ, ਨਹੀਂ ਤਾਂ ਸਲੀਬ ਇਕ ਮਜ਼ਾਕ ਬਣ ਕੇ ਰਹਿ ਜਾਂਦੀ ਹੈ (ਯਾਕੂਬ 1:21-25; 1 ਯੂਹੀਨਾ 2:1, 2)। ਬਾਈਬਲ ਸਾਡੀ ਗਲਤੀ ਨੂੰ ਜਾਹਿਰ ਕਰਨ ਅਤੇ ਸਾਨੂੰ ਬੁਰੇ ਰਾਹ ਤੋਂ ਮੁੜਨ ਲਈ ਸਮਝਾਉਣ ਵਾਲਾ ਇਕ ਔਜ਼ਾਰ ਹੈ (ਇਬਰਾਨੀਆਂ 4:12, 13; ਰੋਮੀਆਂ 7:7; ਤੀਤੁਸ 1:9, 10)।

ਖੁਦਾ ਦੇ ਵਚਨ ਲਈ ਕਿਸੇ ਨੇ ਕਿਹਾ ਹੈ: ‘‘ਜਦ ਵੀ ਮੈਂ ਇਸ ਨੂੰ ਪੜ੍ਹਦਾ ਹਾਂ, ਜਾਂ ਤਾਂ ਇਹ ਪਾਪ ਨੂੰ ਮਾਰਦਾ ਹੈ ਜਾਂ ਮੈਨੂੰ ਉਸ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।’’ ਲਿਖਤ ਸਾਨੂੰ ਆਪਣੀਆਂ ਜ਼ਿੰਦਗੀਆਂ ਨੇਕ ਮਕਸਦਾਂ ਲਈ ਦੇਣ ਦੀ ਗੱਲ ਦੱਸ ਕੇ ਸਾਡੇ ਪਾਪ ਅਤੇ ਸਾਡੀਆਂ ਕਮਜ਼ੋਰੀਆਂ ਵਿਖਾਉਂਦੀ ਹੈ।

3. ਲਿਖਤ ਸਾਡੇ ਸੁਧਾਰ ਜਾਂ ‘‘ਅਨੁਸਾਸਨ’’ ਲਈ ਵੀ ਚੰਗੀ ਹੈ।<sup>36</sup> ਵਚਨ ਸਾਨੂੰ ਪਾਪ ਬਾਰੇ ਕਾਇਲ ਕਰਕੇ ਭਲਾਈ ਦੇ ਕੰਮ ਕਰਨ ਵਿਚ ਰਹਿਨੁਮਾਈ ਨਾਲ ਆਪਣੇ ਅੰਦਰ ਸੁਧਾਰ ਕਰਨ ਲਈ ਆਖਦਾ ਹੈ (ਵੇਖੋ 1 ਪਤਰਸ 1:22-2:2)। ਖੁਦਾ ਅਨੁਸਾਸਿਤ ਕਰਨ ਦੀ ਹਿੰਮਤ ਕਰਦਾ ਹੈ ਅਤੇ ਉਸਦਾ ਵਚਨ ਸਾਹਲ (ਆਪੋਸ 7:7, 8), ਭਾਵ ਹਰ ਮੁੱਦੇ ਨੂੰ ਸੁਲਝਾਉਣ ਲਈ ਮਾਪਦੰਡ ਹੈ (2 ਯੂਹੀਨਾ 9)।

4. ਲਿਖਤ ਵਧਣ ਲਈ ਗੁਣਕਾਰ ਹੈ ਕਿਉਂਕਿ ਉਸ ਨਾਲ ‘‘ਧਰਮ ਦੀ ਸਿੱਖਿਆ’’<sup>37</sup> ਮਿਲਦੀ ਹੈ। ਅਸੀਂ ਅਸਾਨੀ ਨਾਲ ਸਮਝ ਸਕਦੇ ਹਾਂ ਕਿ ਇਸ ਸ਼ਬਦ ਵਿਚ ‘‘ਦੱਸਣ’’ ਨਾਲੋਂ ਕਿਤੇ ਵੱਧ ਹੈ। ਇਸ ਵਿਚ ਸਿੱਖਿਆ ਦੇਣਾ ਅਤੇ ਉਸ ਸਿੱਖਿਆ ਵਿਚ ਪੂਰੀ ਪ੍ਰਿੱਜ਼ਿਆ ਸ਼ਾਮਿਲ ਹੈ ਜਿਸ ਨਾਲ ਕਿਸੇ ਨੂੰ ਰੂਪ ਦੇ ਕੇ ਪਰਿਪੱਕ ਬਣਾਇਆ ਜਾਂਦਾ ਹੈ। ਇਥੇ ਪਰਿਪੱਕਤਾ ‘‘ਧਾਰਮਿਕਤਾ’’ ਨੂੰ ਆਖਿਆ ਗਿਆ ਹੈ।<sup>38</sup>

ਵਚਨ ਸਾਨੂੰ ਪਾਪ ਤੋਂ ਪਵਿੱਤਰ ਲੋਕਾਂ ਤਕ, ਚੰਚਲ ਬੁੱਧ ਤੋਂ ਵਿਸ਼ਵਾਸ ਤਕ, ਬੁਰਾਈ ਵਾਲੀ ਜ਼ਿੰਦਗੀ ਵੱਲ ਜਾਣ ਤੋਂ ਖੁਦਾਈ ਸੁਭਾਅ ਨੂੰ ਅਪਨਾਉਣ ਵਿਚ ਅਗਵਾਈ ਕਰਦਾ ਹੈ!

ਸੱਚਾਈ ਕਿੰਨੀ ਜ਼ਬਰਦਸਤ ਵਾਹਕ ਅਤੇ ਬਦਲਣ ਵਾਲੀ ਕਿੱਡੀ ਵੱਡੀ ਸਮਰਥਾ ਹੈ!

### ਲਿਖਤ ਦਾ ਮਕਸਦ

ਲਿਖਤ ਦਾ ਮਕਸਦ ਹੈ ਕਿ ‘‘ਪਰਮੇਸ਼ੁਰ ਦਾ ਬੰਦਾ ਕਾਬਲ ਬਣੇ’’<sup>39</sup> (3: 17)। ‘‘ਹਰੇਕ ਭਲੇ ਕੰਮ’ ਨਾਲ ਜੁੜਨ ਤੇ ਇਹ ਕਿੰਨੀ ਵੱਡੀ ਚੁਣੌਤੀ ਬਣ ਜਾਂਦੀ ਹੈ (ਵੇਖੋ ਮੱਤੀ 5: 16; ਅਫਸੀਆਂ 2: 10; ਤੰਤ੍ਰਸ 2: 11-14)। ਕੌਣ ਇਸ ਚੁਣੌਤੀ ਅੱਗੇ ਖਲੋ ਸਕਦਾ ਹੈ? ਸਾਡੇ ਵਿੱਚੋਂ ਤਾਂ ਕੋਈ ਨਹੀਂ! ਖੁਦਾ ਦਾ ਸੁਕਰ ਹੋਵੇ ਕਿ ਸਾਡੀ ਸਮਰਥਾ ਉਹਦੇ ਵੱਲੋਂ ਹੈ (ਅਫਸੀਆਂ 6: 10-13) ਅਤੇ ਉਹ ਸਾਡੇ ਨਾਲ ਅਤੇ ਸਾਡੇ ਅੰਦਰ ਕੰਮ ਕਰਦਾ ਹੈ(1 ਕੁਰਿੰਬੀਆਂ 3: 9; 2 ਕੁਰਿੰਬੀਆਂ 3: 5; 9: 8-11; ਫਿਲਿੱਪੀਆਂ 2: 12-16, ਖ਼ਾਸਕਰ ਆਇਤ 13; 2 ਤਿਮੋਖਿਊਸ 2: 1)। ਮਨੁੱਖ ਲਈ ਲੋੜੀਂਦੀ ਸਾਮੱਗਰੀ ਅਸਾਂ ਨਹੀਂ ਦਿੱਤੀ, ਬਲਕਿ ਇਹ ਸਾਨੂੰ ‘‘ਦਿੱਤੀ ਗਈ’’ ਹੈ<sup>40</sup>!

ਖੁਦਾ ਆਪਣਾ ਸਾਰਾ ਫਜ਼ਲ ਦੇ ਦਿੰਦਾ ਹੈ ਤਾਂ ਜੋ ਅਸੀਂ ਉਸ ਦੀ ਖੁਸ਼ਬੁਰੀ ਦੇ ਨਾਲ ਵਧ ਸਕੀਏ ਅਤੇ ਹਰ ਭਲੇ ਕੰਮ ਵਿਚ ਲੱਗੇ ਰਹਿ ਕੇ ਉਹਦੇ ਨਾਲ ਚੱਲੀਏ।

ਭਲਾ ਤਿਮੋਖਿਊਸ ਦੇ ਨਾਂ ਆਪਣੀ ਪਹਿਲੀ ਪੱਤਰੀ ਵਿਚ ਪੌਲਸ ਨੇ ਇਹੀ ਨਿਚੋੜ ਨਹੀਂ ਕੱਢਿਆ ਸੀ (1 ਤਿਮੋਖਿਊਸ 4: 16)?

### ਸੰਖੇਪ ਵਿਚ

ਇਸ ਅਧਿਆਇ ਦਾ ਛੁਕਵਾਂ ਸਾਰ ਰੌਨਲਡ ਵਾਰਡ ਰਾਹੀਂ ਦਿੱਤਾ ਗਿਆ ਹੈ:

ਲਿਖਤ ਖੁਦਾ ਦੀ ਪ੍ਰੇਰਣਾ ਨਾਲ ਦਿੱਤੀ ਗਈ ਹੈ ਅਤੇ ਗੁਣਕਾਰ ਹੈ, ਤਾਂ ਜੋ ਪਰਮੇਸ਼ੁਰ ਦਾ ਬੰਦਾ, ਭਾਵੇਂ ਉਹ ਕਿਸੇ ਵੀ ਹਾਲਤ ਵਿਚ ਹੋਵੇ, ਸਿੱਧ ਬਣ ਸਕੇ। ਇਹ ਨਿਯਮ ਤਿਮੋਖਿਊਸ ਉੱਤੇ ਅਤੇ ਖੁਦਾ ਦੇ ਹਰ ਦੂਜੇ ਬੰਦੇ ਤੇ ਲਾਗੂ ਹੁੰਦਾ ਹੈ। ਸਿੱਧ ਤੋਂ ਸਾਨੂੰ ਉਸ ਦੇ ਨਿੱਜੀ ਤੌਰ ਤੇ ਕਾਮਲ ਹੋਣਾ ਨਹੀਂ ਬਲਕਿ ਇਹ ਮੰਨਣਾ ਚਾਹੀਦਾ ਹੈ ਕਿ ਉਸ ਵਿਚ ਸੇਵਕਾਈ ਲਈ ਕਿਸੇ ਖਾਸ ਯੋਗਤਾ ਦੀ ਘਾਟ ਨਾ ਹੋਵੇ। ਮਕਸਦ ਇਹ ਹੈ ਕਿ ਉਸ ਨੂੰ ਮਿਲਣ ਵਾਲੇ ਫਰਜ਼ ਨੂੰ ਪੂਰਾ ਕਰਨ ਲਈ ਉਸ ਨੂੰ ਕਬੂਲ ਕੀਤਾ ਜਾ ਸਕੇ। ਜੇ ਉਸ ਨੇ ਆਪਣੇ ਆਪ ਨੂੰ ਵਚਨ ਨਾਲ ਭਿਉਂ ਲਿਆ ਹੈ, ਤਾਂ ਉਹ ਧਾਰਮਿਕ ਹੈ।<sup>41</sup>

ਜੇ ਇਸ ਨਾਲ ਖੁਦਾ ਦਾ ਬੰਦਾ ਸਿੱਧ ਹੋ ਜਾਵੇ ਤਾਂ ਅਧਿਆਇ 4 ਸਲੀਬ ਦੇ ਹਰ ਸਿਪਾਹੀ ਲਈ ਇਕ ਬਹੁਤ ਵੱਡੀ ਚੁਣੌਤੀ ਰੱਖਦਾ ਹੈ!

---

## **“ਅੰਤ ਦਿਆਂ ਦਿਨਾਂ ਵਿਚ” ਪੌਲਸ ਨੇ ਜਿਨ੍ਹਾਂ ਲੋਕਾਂ ਤੋਂ ਬਹਣ ਲਈ ਕਿਹਾ (2 ਤਿਮੋਥਿਊਸ 3:2-5)**

‘‘ਆਪ ਸੁਆਰਥੀ’’ (ਯੂ.: *philautos*)-ਖੁਦਗਰਜ਼; ਆਪਣੇ ਹੀ ਹਿੱਤਾਂ ਨੂੰ ਪੂਰਾ ਕਰਨ ਵਿਚ ਲੱਗੇ (T, 653)। ਹੈਰਾਨੀ ਦੀ ਗੱਲ ਨਹੀਂ ਕਿ ਇਹ ਬੁਰਾਈਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਆਉਂਦੀ ਹੈ। ਬਹੁਤ ਸਾਰੇ ਸੈਤਾਨੀ ਕੰਮ ਆਪਣੇ ਹਿੱਤ, ਖੁਦਗਰਜ਼ੀਆਂ ਅਤੇ ਆਪਣੀਆਂ ਖਾਹਿਸ਼ਾਂ ਕਰਕੇ ਹੀ ਪੈਦਾ ਹੁੰਦੇ ਹਨ।

‘‘ਮਾਇਆ ਦੇ ਲੇਭੀ’’ (ਯੂ.: *philarguros*)-ਲਾਲਚੀ (R, 762)। ‘‘ਸੰਤੇਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ’’ (1 ਤਿਮੋਥਿਊਸ 6:6), ਪਰ ਜਿਹੜੇ ਲੋਕ ਦੌਲਤ ਨੂੰ ਤਰਜੀਹ ਦਿੰਦੇ ਹਨ ਉਹ ਆਪਣੀ ਅਜਾਦੀ, ਤਰਕ, ਸੁੱਧਤਾ, ਵਿਸ਼ਵਾਸ ਅਤੇ ਸੰਤੁਸ਼ਟੀ, ਅਤੇ ਅਖੀਰ ਆਪਣੀਆਂ ਜਾਨਾਂ ਦਾ ਨੁਕਸਾਨ ਕਰਦੇ ਹਨ।

‘‘ਸ਼ੇਖੀਬਾਜ਼’’ (ਯੂ.: *alazon*)-ਫੋਕੇ ਦਾਵਵੇ ਕਰਨ ਵਾਲਾ (T, 25), ਖੁਦਗਰਜ ਆਦਮੀ ਸੁਭਾਵਕ ਹੀ ਸ਼ੇਖੀਬਾਜ਼ ਹੁੰਦਾ ਹੈ।

‘‘ਹੰਕਾਰੀ’’ (ਯੂ.: *hyperephanos*)-ਘਮੰਡੀ, ਦੂਜਿਆਂ ਨੂੰ ਤੁੱਛ ਜਾਣਨ ਵਾਲੇ ਜਾਂ ਉਨ੍ਹਾਂ ਨਾਲ ਹੱਤਕ ਭਰਿਆ ਸਲੂਕ ਕਰਨ ਵਾਲੇ (T, 641)। ਆਕੜ ਹੀ ਹੈ ਜਿਹੜੀ ਦੂਜਿਆਂ ਦੇ ਖਿਲਾਫ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਪ੍ਰਤੀਕਿਆ ਲਈ ਆਪਣੇ ਆਪ ਤੋਂ ਅੱਗੇ ਵਧ ਜਾਂਦੀ ਹੈ।

‘‘ਕੁਫਰ ਬਕਣ ਵਾਲਾ’’ (ਯੂ.: *blasphemos*)-ਬਦਜ਼ਬਾਨ (T, 103)। ਜਦ ਦੂਸਰੇ ਲੋਕ ਕਿਸੇ ਘਮੰਡੀ ਆਦਮੀ ਦੇ ਖਿਲਾਫ ਪ੍ਰਤੀਕਿਆ ਕਰਦੇ ਹਨ (ਜਿਵੇਂ ਉਹ ਆਮ ਤੌਰ ਤੇ ਕਰਦੇ ਹਨ), ਤਾਂ ਕੁਫਰ ਬਕਣ ਵਾਲੇ ਦੇ ਤੁਪ ਵਿਚ ਉਸ ਨੂੰ ‘‘ਜਾਇਜ਼’’ ਠਹਿਰਾਉਣਾ।

‘‘ਮਾਪਿਆਂ ਦੇ ਅਣਾਰਿਗਾਕਾਰ’’ ('ਅਣਾਰਿਗਾਕਾਰ' = ਯੂ.: *apeithes*)-ਢੀਠ, ਅਣਾਰਿਗਾਕਾਰ (T, 55)। ਮਾਂ ਪਿਛ ਕੋਸ਼ਿਸ਼ ਤਾਂ ਕਰ ਸਕਦੇ ਹਨ, ਪਰ ਨਾਫਰਮਾਨ ਬੱਚਾ ਉਨ੍ਹਾਂ ਦੀ ਨਹੀਂ ਮੰਨੇਗਾ। ਕੁਝ ਲੋਕ ਜਿੰਦਗੀ ਵਿਚ ਸ਼ੁਰੂ ਵਿਚ ਹੀ ਸੈਤਾਨ ਨਾਲ ਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ।

‘‘ਨਾਸੂਕਰੇ’’ (ਯੂ.: *acharistos*)-ਨਾ ਸੁਕਰਗੁਜ਼ਾਰ (T, 90)। ਸਾਨੂੰ ਬਰਕਤ ਦੇਣ ਵਾਲਿਆਂ ਅਤੇ ਸਾਡੀ ਦੇਖਭਾਲ ਕਰਨ ਵਾਲਿਆਂ ਦਾ ਅੰਨ੍ਹਪਣ ਹਮੇਸ਼ਾ ਮੁਦਾ ਅਤੇ ਮਨੁੱਖ ਨਾਲ ਮਾੜੇ ਸਬੰਧਾਂ ਦਾ ਕਾਰਣ ਰਿਹਾ ਹੈ।

‘‘ਅਪਵਿੱਤਰ’’ (ਯੂ.: *anosios*)-ਪਾਪ ਨਾਲ ਭਰੇ, ਦੁਸ਼ਟ (T, 49)। ਅਜਿਹੇ ਆਦਮੀ ਲਈ ਕੋਈ ਵੀ ਅਤੇ ਕੁਝ ਵੀ ਪਵਿੱਤਰ ਨਹੀਂ ਹੈ! ਉਹ ਖੁਦਾ ਦਾ ਅਨਾਦਰ ਕਰਦਾ ਅਤੇ ਉਸ ਨੂੰ ਤੁੱਛ ਜਾਣਦਾ ਹੈ।

‘‘ਨਿਰਮੇਰ’’ (ਯੂ.: *astorgos*)-ਬਿਨਾਂ ਪਰਿਵਾਰਿਕ ਮੌਹ ਜਾਂ ਪਿਆਰ ਦੇ (AS, 65)। ਜਿੱਥੇ ਪਿਆਰ ਵਧਣਾ ਚਾਹੀਦਾ ਸੀ ਉੱਥੇ ਉਸਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਠਕਰਾਇਆ ਗਿਆ।

‘‘ਪੱਥਰ ਦਿਲ’’ (ਯੂ.: *aspondos*)-ਜਿਸ ਨੂੰ ਕਿਸੇ ਨੇਮ ਵਿਚ ਦਾਖਿਲ ਕਰਾਉਣ ਲਈ ਸਮਝਾਇਆ ਨਹੀਂ ਜਾ ਸਕਦਾ (T, 81)। ਇੱਥੇ ਅਜਿਹਾ ਸ਼ਬਦ ਹੈ ਜਿਸ ਨਾ ਤਾਂ ਸੰਤੁਸ਼ਟ

ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਦੀ ਤਸੱਲੀ ਕਰਵਾਈ ਜਾ ਸਕਦੀ ਹੈ। ਉਹਦੇ ਨਾਲ ਕੋਈ ਸਮਝੌਤਾ ਜਾਂ ਕੰਮ ਦੀ ਯੋਜਨਾ ਬਣਾਉਣ ਦਾ ਕੋਈ ਤਰੀਕਾ ਨਹੀਂ ਹੈ। ਉਹ ਐਨਾ ਖੁਦਗਰਜ਼ ਅਤੇ ਢੀਠ ਹੈ ਕਿ ਕੋਈ ਵੀ ਰਿਸ਼ਤਾ ਚਾਹੇ ਉਹ ਇਨਸਾਨੀ ਹੋਵੇ ਜਾਂ ਖੁਦਾਈ, ਉਹਦੇ ਕਾਰਣ ਖਤਮ ਹੀ ਹੋ ਜਾਵੇਗਾ।

‘ਪਰਾਈ ਨਿਦਿਆ ਕਰਨ ਵਾਲੇ’ (ਯੂ.: *diabolos*)-ਬਦਨਾਮੀ ਕਰਨ ਵਿਚ ਮੋਹਰੀ ... ਜਿਨ੍ਹਾਂ ਲੋਕਾਂ ਦਾ ਮਨ ਅਤੇ ਇੱਛਾ ਸੈਤਾਨ ਨਾਲ ਮਿਲਦੀ ਸੁਲਦੀ ਹੈ, ਵਿਚਾਰ ਅਤੇ ਕੰਮ ਵਿਚ ਸੈਤਾਨ ਉੱਤੇ ਨਿਰਭਰ ਹਨ, ਅਤੇ ਉਸੇ ਦੇ ਰਾਹੀਂ ਉਕਸਾਏ ਅਤੇ ਚਲਾਏ ਜਾਂਦੇ ਹਨ (T, 135)। ਕਦੇ ਨਾ ਕਦੇ ਅਜਿਹੇ ਬਦਨਾਮੀ ਕਰਨ ਵਾਲੇ ਲੋਕ ਉਨ੍ਹਾਂ ਲੋਕਾਂ ਨੂੰ ਧੋਖਾ ਦਿੰਦੇ ਹਨ ਜਿਹੜੇ ਉਨ੍ਹਾਂ ਉੱਤੇ ਯਕੀਨ ਕਰਕੇ ਆਪਣੀਆਂ ਮੁਸ਼ਕਿਲਾਂ ਦੱਸਦੇ ਹਨ।

‘ਅੰਜਮੀ’ (ਯੂ.: *akrates*)-ਸਕਤੀਹੀਣ ... ਇਕ ਨੈਤਿਕ ਅਰਥ ਵਿਚ, ਆਪਣੇ ਉੱਤੇ ਕਾਬੂ ਰੱਖਣ ਦੀ ਕਮੀ ਵਾਲਾ (AS, 18)। ਆਪਣੇ ਉੱਤੇ ਕਾਬੂ ਨਾ ਰੱਖ ਸਕਣ ਕਰਕੇ ਅਜਿਹੇ ਲੋਕਾਂ ਨੂੰ ਆਪਣੇ ਹਲਾਤ (ਅਤੇ ਜਾਣ) ਵੱਸਾਂ ਬਾਹਰ ਜਾਂਦੇ ਮਿਲਣਗੇ। ਇਕ ਪਾਪ ਦੂਜੇ ਪਾਪ ਨੂੰ ਜਨਮ ਦਿੰਦਾ ਹੈ।

‘ਕਰੜੇ’ (ਯੂ.: *anemeros*)-ਬੇਜਾਨ ਨਹੀਂ ਬਲਕਿ ਜਾਲਮ ਜਾਂ ਬੇਦਰਦ (T, 45)। ਇਹ ਪਹਿਲੇ ਸਾਰੇ ਸੈਤਾਨੀ ਕੰਮਾਂ ਦਾ ਸਿਖਰ ਹੈ। ਹਾਏ ਅਜਿਹੇ ਲੋਕਾਂ ਉੱਤੇ ਜਿਹੜੇ ਇਨ੍ਹਾਂ ਜਾਲਿਮਾਂ ਨਾਲ ਵਿਹਾਰ ਕਰਦੇ ਹਨ।

‘ਨੇਕੀ ਦੇ ਵੈਰੀ’ (ਯੂ.: *aphilagathos*)-ਭਲਾਈ ਅਤੇ ਭਲੇ ਲੋਕਾਂ ਦਾ ਵਿਰੋਧ ਕਰਨ ਵਾਲੇ; ਸਿਰਫ 2 ਤਿਮੋਖਿਊਸ 3:3 ਵਿਚ ਹੀ ਮਿਲਦੇ ਹਨ (T, 89)। ਮਸੀਹ ਦੀ ਸਾਰੀ ਭਲਿਆਈ ਅਤੇ ਭਗਤੀ ਕਰਕੇ ਹੀ ਉਹ ਨੀਚ ਲੋਕਾਂ ਵੱਲੋਂ ਸਲੀਬ ਤੇ ਚੜ੍ਹਾਇਆ ਗਿਆ।

‘ਨਮਕ ਹਰਾਮ’ (ਯੂ.: *prodotes*)-ਦਗਾਬਾਜ਼ (T, 538)। ਅੱਜ ਨਹੀਂ ਤਾਂ ਕੱਲ੍ਹ ਅਜਿਹੇ ਲੋਕ ਉਨ੍ਹਾਂ ਨੂੰ ਜਿਹੜੇ ਉਨ੍ਹਾਂ ਦੇ ਸਭ ਤੋਂ ਪਿਆਰੇ ਹਨ, ਵੇਚ ਕੇ ਹੀ ਛੱਡ ਦੇਣਗੇ।

‘ਕਾਹਲੇ’ (ਯੂ.: *propetes*)-ਅੱਗ ਵੱਲ ਨੂੰ ਡਿੱਗਣਾ, ਬਿਨਾਂ ਸੋਚੇ ਵਿਚਾਰੇ ... ਬੇਸਮਤ (T, 541)। ਬੇਵਿਸ਼ਵਾਸਿਆਂ ਦੇ ਬਰਬਾਦੀ ਵੱਲ ਜਾਣ ਕਰਕੇ ਤਰਕਸੰਗਤ ਜਵਾਬ ਦੀ ਦਰਕਾਰ ਹੋ ਸਕਦੀ ਹੈ।

‘ਘਮੰਡੀ’ (ਯੂ.: *tuphoo*)-ਘਮੰਡ ਨਾਲ ਅੰਨ੍ਹੇ ਹੋਣਾ, ਬੇਵਕੂਫੀ ਵਾਲੇ ਕੰਮ ਕਰਨਾ (T, 633)। ਅਜਿਹਾ ਅੰਨ੍ਹਾਪਣ ਦੁੱਖ ਅਤੇ ਤਕਲੀਫ਼ ਹੀ ਦਿੰਦਾ ਹੈ।

‘ਭੋਗ ਵਿਲਾਸ ਦੇ ਪ੍ਰੇਮੀ’ (ਯੂ.: *philedonos*)-ਭੋਗ ਵਿਲਾਸ ਵਿਚ ਲੱਗੇ (AG 867)। ਇਨ੍ਹਾਂ ਲੋਕਾਂ ਨੇ ਖੁਦਾ ਦੀ ਥਾਂ ਭੋਗ ਵਿਲਾਸ ਨੂੰ ਪਿਆਰਾ ਜਾਣ ਕੇ ਗਲਤ ਤਰਜੀਹ ਚੁਣੀ ਹੈ।

‘ਭਗਤੀ ਦਾ ਰੂਪ ਧਾਰਦੇ’ ਪਰ ‘‘ਉਹਦੀ ਸ਼ਕਤੀ ਤੋਂ ਇਨਕਾਰੀ’’ (“ਰੂਪ” = ਯੂ.: *morphosis*)-ਭਗਤੀ ਦਾ ਸਿਰਫ ਬਾਹਰੀ ਜਾਂ ਵਿਖਾਈ ਦੇਣ ਵਾਲਾ ਰੂਪ (T, 419)। ਬਿਨਾਂ ਵਿਸ਼ਵਾਸ ਤੇ ਰੂਪ ਬਦਲਣਾ ਇਕ ਫਰੇਬ ਹੈ। ਅਜਿਹਾ ਸ਼ਖਸ ਭਗਤੀ ਦਾ ਰੂਪ ਤਾਂ ਧਾਰਦਾ ਹੈ ਪਰ ਸੱਚੀ ਭਗਤੀ ਦੀ ਸ਼ਕਤੀ ਤੋਂ ਇਨਕਾਰ ਕਰਦਾ ਹੈ।

AG ਵਾਲਟਰ ਬਾਉਰ, ਏ ਗ੍ਰੀਕ-ਇੰਗਲਿਸ਼ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ ਐਂਡ ਅਦਰ ਅਰਲੀ ਵਿਸ਼ਵਿਅਤ ਲਿਟਰੇਚਰ, ਜਿਲਦ ਦੂਜੀ, ਸੋਧ, ਵਿਲੀਅਫ ਐਡ.

ਅੰਡਟ ਵਿਲੀਬਰ ਐੰਡ. ਗਿੰਗਰਿਕ (ਸ਼ਿਕਾਗੋ: ਯੂਨੀਵਰਸਟੀ ਆਫ ਸਿਕਾਗੋ ਪ੍ਰੈਸ, 1957)।

AS ਜੀ. ਐਬਟ-ਸਮਿੱਥ, ਏ ਮੈਨੁਅਲ ਗ੍ਰੀਕ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ (ਐਡਿਨਬਰਗ, ਸਕਾਟਲੈਂਡ: ਟੀ. ਐੰਡ ਟੀ. ਕਲਾਰਕ, 1948)।

R ਐਡਵਰਡ ਰੋਬਿਨਸਨ, ਏ ਗ੍ਰੀਕ ਐੰਡ ਇੰਗਲਿਸ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ (ਨਿਊ ਯਾਰਕ: ਹਾਰਪਰ ਐੰਡ ਬਦਰਜ, 1863)।

T ਸੀ. ਜੀ. ਵਿਲਕੇ ਐੰਡ ਵਿਲੀਬਲਡ ਗ੍ਰੀਮ, ਏ ਗ੍ਰੀਕ ਇੰਗਲਿਸ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ, ਅਨੁਵਾਦ ਅਤੇ ਸੋਧ, ਜੋਜ਼ਫ ਐਚ. ਥੇਅਰ (ਐਡਿਨਬਰਗ, ਸਕਾਟਲੈਂਡ: ਟੀ. ਐੰਡ ਟੀ. ਕਲਾਰਕ, 1901; ਰੀਪ੍ਰਿੰਟ ਐਡਿਸ਼ਨ, ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1977)।

### ਟਿੱਪਣੀਆਂ

<sup>1</sup>ਭੈੜਾ (ਯੂ.: *chalepos*) - “ਕਰਨਾ, ਲੈਣਾ ਅੱਖਾ ... ਸਹਿਣਾ ਅੱਖਾ, ਦੁੱਖਦਾਈ, ਖਤਰਨਾਕ ... 2 ਤਿਮੋਖਿਊਸ 3: 1, ਸਖਤ, ਭਿੰਕਰ, ਜੰਗਲੀ ... ਮੱਤੀ 8: 28” (ਸੀ. ਜੀ. ਵਿਲਕੇ ਐੰਡ ਵਿਲੀਬਲਡ ਗ੍ਰੀਮ, ਏ ਗ੍ਰੀਕ-ਇੰਗਲਿਸ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ, ਅਨੁਵਾਦ ਅਤੇ ਸੋਧ, ਜੋਜ਼ਫ ਐਚ. ਥੇਅਰ [ਐਡਿਨਬਰਗ, ਸਕਾਟਲੈਂਡ: ਟੀ. ਐੰਡ ਟੀ. ਕਲਾਰਕ, 1901; ਰੀਪ੍ਰਿੰਟ ਐਡਿਸ਼ਨ, ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1977], 664)। <sup>2</sup>ਜਾਣ (ਯੂ.: *ginoske*) - ‘ਜਾਣਨਾ, ਸਮਝਣਾ ... ਯਕੀਨ ਜਾਣਨਾ, ਬਾਹਰੀ ਪ੍ਰਭਾਵਾਂ ਦੇ ਸ਼ੋਕ ਵਿਚ ਫਰਕ ਕਰਨਾ, ਜਿਹੜਾ ਨਿੱਜੀ ਅਨੁਭਵ ਤੇ ਅਧਾਰਿਤ ਗਿਆਨ ਹੈ’ (ਥੇਅਰ, 117-18)। <sup>3</sup>ਬੇਅਰ, 69. <sup>4</sup>ਕੈਨੇਬ ਡਬਲਯੂ, ਵੁਸਟ, ਵੁਸਟ'ਜ਼ ਵਰਡ ਸਟੱਡੀਜ਼, ਜਿਲਦ ਦੂਜੀ, ਪਸਟਰਲ ਐਪਿਸਟਲਜ਼ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਥੀ. ਈਰਡਸੈਨ ਪਬਲਿਸਿੰਗ ਕ., 1952), 145. <sup>5</sup>ਘੁਸ ਆਉਂਦੇ (ਯੂ.: *enduno*) - ‘[ਮੂਲ ਵਿਚ] ਘਰਾਂ ਵਿਚ ਵੜਨ ਦਾ ਬਾਹਨਾ ਲੱਭ ਲੈਂਦੇ ਹਨ, 2 ਤਿਮੋਖਿਊਸ 3: 6’ (ਵਾਲਟਰ ਬਾਊਰ, ਏ ਗ੍ਰੀਕ-ਇੰਗਲਿਸ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ ਐੰਡ ਅਦਰ ਕਲਿਸਿਅਨ ਲਿਟਰੇਚਰ, ਜਿਲਦ ਦੂਜੀ, ਸੋਧ ਵਿਲੀਅਮ ਐਫ. ਅੰਡੰਟ ਐੰਡ ਐਫ. ਵਿਲਬਰ ਗਿੰਗਰਿਕ [ਸ਼ਿਕਾਗੋ: ਯੂਨੀਵਰਸਟੀ ਆਫ ਸਿਕਾਗੋ ਪ੍ਰੈਸ, 1957], 263); ‘ਆਪਣੇ ਆਪ ਨੂੰ ਲਕਾਊਣਾ, ... ਦੱਬੇ ਪੈਰ ਆਉਣਾ, ਚੁੱਪ ਚਪ ਥਾਂ ਬਣਾਉਣਾ; ਵੜਨਾ’ (ਥੇਅਰ, 214)। <sup>6</sup>ਮੋਹ ਲੈਣਾ (ਯੂ.: *aichmalotizo*) - ‘ਫਸਾ ਲੈਣਾ ... ਆਪਣੇ ਵੱਸ ਵਿਚ ਕਰਨਾ ... ਕਿਸੇ ਦੇ ਦਿਲੋਂ ਦਿਮਾਗਾ ਤੇ ਛਾ ਜਾਣਾ ... 2 ਤਿਮੋਖਿਊਸ 3: 6’ (ਬੇਅਰ, 18)। <sup>7</sup>ਗੋਛੀ ਤੀਵੀਂ (ਯੂ.: *gunaikarion*) - ‘ਕਹਿਣ ਸੁਣਨ ਤੋਂ ਬਾਹਰ, ਕਮਜ਼ੋਰ, ਮੁਰਖ ਔਰਤ, 2 ਤਿਮੋਖਿਊਸ 3: 6’ (ਐਡਵਰਡ ਰੋਬਿਨਸਨ, ਏ ਗ੍ਰੀਕ ਐੰਡ ਇੰਗਲਿਸ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ [ਨਿਊ ਯਾਰਕ: ਹਾਰਪਰ ਐੰਡ ਬਦਰਜ, 1863], 154); ‘... ਤੁੱਛ, ਪਰ [ਅਪਮਾਨਜਨਕ ਗੁਣਾਂ ਵਾਲੀ] ਬੇਕਾਰ, ਮੁਰਖ ਔਰਤ’ (ਅੰਡੰਟ ਐੰਡ ਗਿੰਗਰਿਕ, 167)। <sup>8</sup>ਲੱਦਣਾ (ਯੂ.: *sesoreumena*) - ‘ਦਬਾਉਣਾ ... 2 ਤਿਮੋਖਿਊਸ 3: 6, ਲੱਦਿਆ, ਭਾਰ ਨਾਲ ਦੱਬਿਆ’ (ਰੋਬਿਨਸਨ, 705); ‘ਆਪਣੇ ਪਾਪ ਦੇ ਭਾਰ ਨਾਲ ਦੱਬੀਆਂ ਮੁਰਖ ਔਰਤਾਂ ਉੱਤੇ ਭਾਰ ਲੱਦਣਾ ... ਦੇ ਨਾਲ (ਥਾਂ) ਭਰਨਾ’ (ਅੰਡੰਟ ਐੰਡ ਗਿੰਗਰਿਕ, 808)। <sup>9</sup>ਕਾਮਨਾਵਾਂ (ਯੂ.: *epithumai*) - ‘ਤਮਾਂ, ਲਾਲਸਾ ... ਕਾਇਦੇ ਦੇ ਉਲਟ ਅਤੇ ਮਰਿਆਦਾ ਤੋਂ ਬਾਹਰ ਇੱਛਾ, ਭੁੱਖ, ਕਾਮ ਦੀ ਇੱਛਾ ... ਕੁਲੱਸੀਆਂ 3: 5 ... ਜਿਸਮਾਨੀ ਖਾਹਿਸ਼ਾਂ ਨੂੰ ਸੰਤੁਸ਼ਟ ਕਰਨਾ, 1 ਤਿਮੋਖਿਊਸ 6: 9; 2 ਤਿਮੋਖਿਊਸ 3: 6; 4: 3; ਤੀਤਸ 3: 3; ਯਾਕੂਬ 1: 14, 15 ... ਜਿਸਮਾਨੀ ਚੀਜ਼ਾਂ ਉੱਤੇ ਟਿਕੀਆਂ ਖਾਹਿਸ਼ਾਂ, ਜਿਵੇਂ ਭੋਗ ਵਿਲਾਸ, ਛਾਇਦਾ, ਸਨਮਾਨ ... ਕਪਟ ਭਰੀਆਂ ਲਾਲਸਾਵਾਂ, ਅਫਸੀਆਂ 4: 22 ... ਜਵਾਨੀ ਦੀਆਂ ਖਾਹਿਸ਼ਾਂ, 2 ਤਿਮੋਖਿਊਸ 2: 22 ... ਜਿਦ੍ਰਾਂ ਨੂੰ ਅਪਵਿੱਤਰ, ਵਿਭਚਾਰੀ ਇੱਛਾ ਕਿਹਾ ਜਾਂਦਾ ਹੈ, ਰੋਮੀਆਂ 1: 24; 1 ਬੱਸਲੁਨੀਕੀਆਂ 4: 5’ (ਰੋਬਿਨਸਨ, 279)। <sup>10</sup>ਬੁੱਧ ਭਰਿਸਟ (ਯੂ.: *kataphtheiro*) - ‘ਵਿਗੜ ਜਾਣਾ, ਪੂਰੀ ਤਰ੍ਹਾਂ ਨਾਲ, ਬਹਾਬ ਹੋਣਾ ... ਨਿਕੰਮੇ ਹੋਣਾ ... ਚਰਿੱਤਰ ਵਿਗੜ

जाणा ... 2 तिमेथिउम 3:8 ... नाम करना ... 2 पत्रम् 2:12 (रोधिनमन, 390)।

<sup>11</sup>अपरवान (यू.: *adokimos*)-‘‘मंसुर नहीं, ठकराइआ होइआ, ... मज्जा,’’ फिटबार दे योग, रोमीआं 1:28; 2 तिमेथिउम 3:8 ... नमस्तुर ... अयोग ... बेकार’’ (रोधिनमन, 14); ‘‘अज्ञानिस विच ना टिकण वाला ... आपने आप ने उद्देश साधत नहीं करदा जिवें इस ने होला चाहीदा है ... 1 बुरिंधीआं 9:27; 2 बुरिंधीआं 13:5-7 ... बुश करने दे अयोग ... डीउम 1:16’’ (बेअर, 12)। <sup>12</sup>‘‘जाहिआ’’ लघी यूनानी संबद *parakoloutheo* दा अरथ ‘‘जाचण लघी ... नाल नाल रहिणा जां मगर मगर रहिणा’’ अते ‘‘वरगा होला’’ जा देवें हो सकदा है (रोधिनमन, 550)। <sup>13</sup>चाल चलण (यू.: *alole*)-‘‘चालचलण, सिखिआ, सिखलाई, अनुसामन विच रहि के अगवाई बरन वाली जिंदगी, दंग जां जीवन स्लैली ... 2 तिमेथिउम 3:10’’ (बेअर, 10)।

<sup>14</sup>भंसा (यू.: *prothesis*)-‘‘पेस्कम, पेस करना ... योजना, मकसद, इरादा, इँड्हा देंस्ला, जोर लाउणा ... 2 तिमेथिउम 3:10 ... मौसून दा दंग ... मन दा उद्देश ... रम्लां दे कैम 11:23 ... खुदाई मकसद दा ... उरहे मकसद मुताबक मैंदे ... जिहझा अबदी मकसद अनुसार है, ... अडमीआं 3:11 गए हन, रोमीआं 8:28 ... (अरंडट औंड गिंगरिक, 713)। <sup>15</sup>यीरज (यू.: *makrothumia*)-‘‘उकलीड़ां अते बुराईआं सहिण विच विधाईी गाई सहिनस्कडी, पका इरादा, मज्जुत बैसिस, ... बुल्लैमीआं 1:11; 2 तिमेथिउम 3:10; इष्टरानीआं 6:12; याकुब 5:10 ...’’ (बेअर, 387)। <sup>16</sup>पेम (यू.: *agape*)-‘‘लगाआ ... मुँछ इँड्हा, ... परोपकार ... पेम करके लघी गाई उकलीड़ादिक सेवा, मिहनत, 1 खंसलुनीकीआं 1:3 ... मॉचाई ने गले लाउण वाला पिआर, 2 खंसलुनीकीआं 2:10’’ (बेअर, 4)। <sup>17</sup>सघर (यू.: *hypomone*)-‘‘सहिसमीलता, लगान, यीरज ... नद्दें नेम आदमी दी खुशी जिस दा आपने मकसद अते विस्तवास अते भगडी लघी दृृथ अते उकलीड़ा छँल के ही वडादारी विच कोई सानी नहीं है: लूका 8:15; 21:19; रोमीआं 5:3 ... 2 खंसलुनीकीआं 1:4; 1 तिमेथिउम 6:11; 2 तिमेथिउम 3:10; डीउम 2:2’’ (बेअर, 644)। <sup>18</sup>दृृथ (यू.: *pathema*)-‘‘मुसीबत, संकट, उकलीड़ां रोमीआं 8:18; 2 बुरिंधीआं 1:6 ...; बुल्लैमीआं 1:24; 2 तिमेथिउम 3:11; इष्टरानीआं 2:10; 10:32 ...’’ (बेअर, 472)। <sup>19</sup>झँल्ला (यू.: *hypophero*)-‘‘सहिण, ... हेठों चुकण, हमाइट देणा, सहारा देणा; ... 1 बुरिंधीआं 10:13 ... 2 तिमेथिउम 3:11 ... 1 पत्रम् 2:19’’ (रोधिनमन, 752)। <sup>20</sup>झँडाउणा (यू.: *errusato*)-पैलुम ने झँडाउण दे बाहद पूछ ने आप इस वैल वेखिआ। मॉचाई पूछ आपने लेकां दा यिआन रँखदा है (1 बुरिंधीआं 10:13; 2 तिमेथिउम 4:16-18)। पूछ साने झँडा के साडे उत्ते नजर रँखदा है, ‘‘बचाउण लघी ... खतरे विचे कँदणा जां पिंचणा ... 2 पत्रम् 2:7 ... रोमीआं 11:26 ... 5:31; 1 खंसलुनीकीआं 1:10 ... 2 तिमेथिउम 4:18 ... बुल्लैमीआं 1:13; 2 तिमेथिउम 3:11’’ (रोधिनमन, 650)।

<sup>21</sup>कँटणा (यू.: *zao*)-‘‘रहिण अते व्यण दे अरथ विच ... जिंदा रहिणा ... 2 बुरिंधीआं 6:9; 1 खंसलुनीकीआं 3:8 ... उम ने जिंदगी मौंपण अते पविंडत करन लघी खुदा दे राज विच बहाल ... सरगरम, मुखरक, लंगो हेणा; तां जे जिंदगी दा लाभ किसे ने जां उम दे कैम लघी होवे, 20:38; रोमीआं 6:10 ...; गलातीआं 2:19 ... 2 बुरिंधीआं 5:15 ... 1 पत्रम् 2:24’’ (बेअर, 269-70)। <sup>22</sup>दुस्ट (यू.: *poneros*)-‘‘कैम ... मरीरक बलम नाल भरे हेणा ... कैम ... छेड़ छाड़, सीका नाल देंबे अते पधररए हेणा। अडमीआं 5:16; 6:13 ... दुनिआदी अरथ विच ... बीमार जां अंदे दे माडे हालात, मॉती 6:23; लूका 9:34 ... नैतिकता दे अरथ विच, दुस्ट, बुरा, बुधरमी ... मॉती 7:11; 12:34 ... 2 तिमेथिउम 3:13 ... मैतान दा ... मॉती 5:37; 6:13; 12:19, 38 ... 1 यूर्हना 2:13 ...; 3:12’’ (बेअर, 530-31)। <sup>23</sup>बहिकाउण वाला (यू.: *goes*)-‘‘जादूगर, बाजीगर, ... ठंगा, येषेबाज़ ... 2 तिमेथिउम 3:13’’ (अरंडट औंड गिंगरिक, 163-64); ‘‘... विरलाप करन वाला, चीकण वाला ... जादू करन वाला ... येषेबाज़, पार्खड़ी’’ (बेअर, 120)। <sup>24</sup>बुरे ते बुरे हुंदे जाणा (यू.: *prokopto*)-‘‘मारना जां अंगो हँकणा, ... उरकी

ਕਰਨਾ, ਵਧਣਾ ... ਅੱਗੇ ਜਾਣਾ, 2 ਤਿਮੋਖਿਊਸ 2:16; 3:9 ... ਹੋਮੀਆਂ 13:12'' (ਰੋਬਿਨਸਨ, 621); ‘ਦੂਰ ਟਿੱਕਲ ਜਾਣਾ ... ਬਦ ਤੋਂ ਬਦਤਰ ਹੋਣਾ, 2 ਤਿਮੋਖਿਊਸ 3:13’’ (ਅੰਡਟ ਐਂਡ ਗਿੰਗਰਿਕ, 714-15)।<sup>25</sup>ਯੋਖਾ ਦੇਣਾ (ਯੂ.: *plano*)-‘‘ਗੁਮਰਾਹ ਕਰਨਾ, ਅਵਾਰਾ ਪ੍ਰਿਮਲਾ ... ਕਿਸੇ ਨੂੰ ਸਹੀ ਰਾਹ ਤੋਂ ਭਟਕਾਉਣਾ ... ਵਿਵਸਥਾਸਾਰ 6:1 ... ਗੁਮਰਾਹ ਹੋਣਾ ... ਇੱਧਰ ਉੱਧਰ ਭਟਕਣਾ ... ਚੱਕਰ ਵਿਚ ਪੈਣਾ’’ (ਅੰਡਟ ਐਂਡ ਗਿੰਗਰਿਕ, 671); ‘‘ਗਲਤੀ ਕਰਵਾਉਣਾ ... ਗਲਤ ਫੈਸਲਾ ਲੈਣਾ ... ਮੱਤੀ 24:4, 5, 11, 24 ... ਵਰਗਲਾਉਣਾ ... ਯੂਹੰਨਾ 7:12 ... ਪ੍ਰਕਾਸ਼ ਦੀ ਪੋਥੀ 20:8, 10’’ (ਰੋਬਿਨਸਨ, 586)।<sup>26</sup>ਟਿਕਣਾ (ਯੂ.: *mene*)-ਵਰਤਮਾਨ ਕਾਲ ਦਾ ਅਰਥ ਹੈ ਕਿ ਤਿਮੋਖਿਊਸ ਆਪਣੀ ਮੌਜੂਦਾ ਦੌੜ ਵਿਚ ਟਿਕਿਆ ਰਹੇ (ਸਿਹੜੀਆਂ ਗੱਲਾਂ ਉਸ ਨੇ ਸਿੱਖੀਆਂ ਹਨ) ਅਤੇ ਆਦੇਸ਼ਸੂਚਕ ਦਾ ਅਰਥ ਹੈ ਕਿ ਤਿਮੋਖਿਊਸ ਨੂੰ ਉਸ ਰਾਹ ਉੱਤੇ ਚਲਦੇ ਰਹਿਣਾ ਚਾਹੀਦਾ ਹੈ ਜਾਂ ਬਣੇ ਰਹਿਣਾ ਚਾਹੀਦਾ ਹੈ (ਯੂ.: *meno*)-‘‘ਬਣੇ ਰਹਿਣਾ, ਕਾਇਮ ਰਹਿਣਾ ... ਕਿਸੇ ਵਿਚ ਭਾਵ ਉਸ ਦੀ ਸਕਤੀ ਵਿਚ ਬਣੇ ਰਹਿਣਾ, ਰਸੂਲਾਂ ਦੇ ਕੰਮ 5:4 ... 1 ਕੁਰਿੰਥੀਆਂ 7:11 ... 2 ਤਿਮੋਖਿਊਸ 2:13 ... ਬਣਿਆ ਰਹਿੰਦਾ, ਸਹਿ ਲੈਂਦਾ ... 1 ਕੁਰਿੰਥੀਆਂ 15:6 ਅੱਗੇ ਵਧਦੇ ਰਹਿਣ ਲਈ, ਸਦਾ ਤਕ ਰਹਿੰਦਾ ... 1 ਕੁਰਿੰਥੀਆਂ 13:13 ... ਇਥਰਾਨੀਆਂ 13:1 ... ਮਜ਼ਬੂਤ ਬਣੇ ਰਹਿਣਾ, ਮਜ਼ਬੂਤੀ ਨਾਲ ਲੱਗੇ ਰਹਿਣਾ ... ਯੂਹੰਨਾ 8:31’’ (ਰੋਬਿਨਸਨ, 452-53)।<sup>27</sup>ਮੰਨੀਆਂ ਹਨ (ਯੂ.: *epistoothes*)-ਕਰਮਵਾਚ ਤੋਂ ਇਹ ਪਤਾ ਲਗਦਾ ਹੈ ਕਿ ਤਿਮੋਖਿਊਸ ਨੂੰ ਬਾਹਰੋਂ ਮਦਦ ਮਿਲੀ ਸੀ, ਅਤੇ ਉਸ ਨੇ ਲਈ ਸੀ! ਉਸ ਨੇ ਇਸ ਨੂੰ ਕਿਨੀ ਚੰਗੀ ਤਰ੍ਹਾਂ ਨਾਲ ਪਾਇਆ ਸੀ ਇਸਦਾ ਪਤਾ ‘‘ਮੰਨੀਆਂ’’ ਸ਼ਬਦ ਦੇ ਸੁਭਾਅ ਤੋਂ ਪਤਾ ਲਗਦਾ ਹੈ। ਮੂਲ ਸ਼ਬਦ *pistoo* ਹੈ ਦਾ ਅਰਥ ‘‘ਵਿਸ਼ਵਾਸ ਯੋਗ, ਯਕੀਨੀ ਬਣਾਉਣਾ ... ਆਪਣੇ ਆਪ ਨੂੰ ਬੰਨ੍ਹਣਾ ... ਮੰਨ੍ਹਣਾ ਲਈ ਯਕੀਨੀ ਜਾਣਨਾ ਹੈ, 2 ਤਿਮੋਖਿਊਸ 3:14’’ (ਰੋਬਿਨਸਨ, 586); ‘‘... ਮਜ਼ਬੂਤ ਕਰਨਾ, ਕਾਇਮ ਕਰਨਾ, 1 ਇਤਿਹਾਸ 17:14 ... ਮਜ਼ਬੂਤੀ ਨਾਲ ਮੰਨ ਲੈਣਾ’’ (ਬੇਅਰ, 514)।<sup>28</sup>ਜਾਣਨਾ (ਯੂ.: *oida*)-‘‘ਕਿਸੇ ਬਾਰੇ ਜਾਣਨਾ ... ਨਾਲ (ਚੰਗੀ ਤਰ੍ਹਾਂ) ਮੇਲਜੋਲ ਹੋਣਾ, ਨਜ਼ਦੀਕੀ ਸਬੰਧ ਹੋਣਾ ... 2 ਕੁਰਿੰਥੀਆਂ 5:16 ... ਖੁਦਾ ਨੂੰ ਜਾਣਨਾ, ਉਸਦੇ ਵਜੂਦ ਨੂੰ ਕਿਤਾਬਾਂ ਤੋਂ ਨਹੀਂ ਬਲਕਿ ਨਿੱਜੀ ਤੌਰ ਤੇ ਉਹਦੇ ਨਾਲ ਸਕਾਰਾਤਮਕ ਵਿਸਤੇ ਨਾਲ ਜਾਣਨਾ ... 2 ਬੱਸਲੁਨੀਕੀਆਂ 1:8; ਡੀਤੁਸ 1:16 ... ਜਾਣਨਾ ਜਾਂ ਸਮਝਣਾ ... ਤੁਸੀਂ ਆਖਿਆ ਕਰਨਾ ਜਾਣਨ ਲਈ ਸਮਝਦੇ ਹੋ, ... ਫਿਲਿੱਪੀਆਂ 4:12; 1 ਬੱਸਲੁਨੀਕੀਆਂ 4:4 ... ਅਛਸੀਆਂ 1:18 ... ਖਾਸਕਰ ਮਨੁੱਖਾਂ ਦੇ ਵਿਚਾਰਾਂ ਨੂੰ ਜਾਣਨ ਦੀ ਯਿਸੂ ਦੀ ਯੋਗਤਾ ... ਮੱਤੀ 12:25 ... ਮਰਿਸ 12:15’’ (ਅੰਡਟ ਐਂਡ ਗਿੰਗਰਿਕ, 558-59); ‘‘Eido ... ਗਿਆਨ ਇੰਦਰੀਆਂ ਨਾਲ ਸਮਝ ਲੈਣਾ ... ਧਿਆਨ ਲਾਉਣਾ ... ਸਮੀਖਿਆ ਕਰਨਾ ... ਅਨੁਭਵ ਕਰਨਾ ... ਸਮਝਣਾ ... ਜਾਣਨ ਦੇ ਯੋਗ ਕਿਵੇਂ ਹੁੰਦੇ ਹਨ ... ਜਾਣਨਾ ਅਤੇ ਮੰਜੂਰ ਕਰਨਾ ... ਸੰਭਾਲ ਕਰਨਾ, ਵਿਚ ਦਿਲਚਸਪੀ ਲੈਣਾ, 1 ਬੱਸਲੁਨੀਕੀਆਂ 5:12 ... ਕਹਾਉਤਾਂ 27:23 ... ਗਲਾਤੀਆਂ 4:8’’ (ਰੋਬਿਨਸਨ, 208-10)।<sup>29</sup>ਪਵਿੱਤਰ (ਯੂ.: *ieros*)-‘‘ਖੁਦਾ ਲਈ ਵੱਖ ਵੀਤਾ ਹੋਇਆ ... ਖੁਦਾ ਨੂੰ ਦਿੱਤਾ ਹੋਇਆ ... 2 ਤਿਮੋਖਿਊਸ 3:15 ... ਪਵਿੱਤਰ ਲਿਖਤ ... ਪਵਿੱਤਰ ਚਿੱਜਾਂ ... 1 ਕੁਰਿੰਥੀਆਂ 9:13’’ (ਰੋਬਿਨਸਨ, 346); ‘‘ਪਵਿੱਤਰ ਲਿਖਤ ਖੁਦਾ ਦੀ ਪੇਰਣਾ ਨਾਲ ਦਿੱਤੀ ਗਈ ਹੈ ਇਸ ਲਈ ਇਸਨੂੰ ਸਰਧਾਪੂਰਵਕ ਮੰਨਣਾ’’ (ਬੇਅਰ, 299)।<sup>30</sup>ਗਿਆਨ (ਯੂ.: *sophizo*)-‘‘ਸਮਝਦਾਰ ਬਣਾਉਣਾ, ਸਿਖਾਉਣਾ, ਸਮਝਾਉਣਾ ... ਹੁਸ਼ਿਆਰੀ ਜਾਂ ਚਲਾਕੀ ਨਾਲ ਯੋਜਨਾ ਬਣਾਉਣਾ’’ (ਬੇਅਰ, 582); ‘‘ਖੁਦਾਈ ਗੱਲਾਂ ਦੇ ਸਬੰਧ ਵਿਚ, ਰੋਸਨ ਕਰਨ ਲਈ ... ਮਾਹਿਰ, ਵਿਦਵਾਨ ਬਣਾਉਣਾ ... 2 ਤਿਮੋਖਿਊਸ 3:15 ... ਹੁਨਰ ਅਤੇ ਕਾਰੀਗਰੀ ਨਾਲ ਯੋਜਨਾ ਬਣਾਉਣਾ’’ (ਰੋਬਿਨਸਨ, 670)।

<sup>31</sup>ਮੁਕਤੀ (ਯੂ.: *sozo*)-‘‘ਨੁਕਸਾਨ ਤੋਂ ਬਚਾਈ ਰੱਖਣਾ, ਸੰਭਾਲਣਾ, ਬਚਾਉਣਾ, ਸੁਰੱਖਿਅਤ ਲਿਆਉਣਾ ... ਤੰਦਰੁਸਤ ਹੋਣਾ, ਚੰਗਾ ਹੋਣਾ, ਸਿਹਤਮੰਦ ਹੋਣਾ, ਵਧਣਾ, ਹਮੇਸ਼ਾ ਦੀ ਮੌਤ ਤੋਂ ਮੁਕਤੀ ਜਾਂ ਬਚਣਾ ... , 1 ਕੁਰਿੰਥੀਆਂ 1:21; 2 ਤਿਮੋਖਿਊਸ 1:9; ਡੀਤੁਸ 3:5 ... 1 ਤਿਮੋਖਿਊਸ 1:15; 2 ਤਿਮੋਖਿਊਸ 4:18 ... ਮੱਤੀ 1:21’’ (ਅੰਡਟ ਐਂਡ ਗਿੰਗਰਿਕ, 805-6)।<sup>32</sup>ਐਲ ਓ. ਸੈਂਡਰਸਨ, ‘‘ਦ ਪਰੇਸਿਅਸ ਬੁਕ ਡਿਵਾਈਨ’’ ਕਾਪੀਏਟ, 1963, ਰੈਨਵਿੱਲ, ਲਿਓਨ ਬੀ. ਸੈਂਡਰਸਨ, ਮਾਲਕ. ਆਗਿਆ ਲੈ ਕੇ ਡਾਫਿਆ ਗਿਆ।<sup>33</sup>ਪਰਮੇਸ਼ੁਰ ਦੇ ਆਤਮਾ ਤੋਂ (ਯੂ.: *theopneustos*)-‘‘... ਖੁਦਾ ਦੀ ਪੇਰਣਾ ਨਾਲ, ਖੁਦਾ ਦੇ ਸਾਹ ਤੋਂ, 2 ਤਿਮੋਖਿਊਸ 3:16’’ (ਰੋਬਿਨਸਨ, 333)।<sup>34</sup>ਗੁਣਕਾਰ (ਯੂ.: *ophelimos*)-‘‘ਮਦਦਗਾਰ ... ਉਪਯੋਗੀ ... 1 ਤਿਮੋਖਿਊਸ 4:8 ... 2 ਤਿਮੋਖਿਊਸ 3:16 ... ਡੀਤੁਸ

3:8'' (ਰੋਬਿਨਸਨ, 803)। <sup>35</sup>ਸਮਝਾਊਣਾ (ਯੂ.: *elegmos*)-“ਪਾਪੀ ਦਾ ਦੋਸ਼ੀ ਠਹਿਰਣਾ (ਗਿਣਤੀ 5: 18 ਤੋਂ), ਸੁਧਾਰਨਾ ਅਤੇ ਸਜ਼ਾ ਦੇਣਾ ਵੀ ... 2 ਤਿਮੋਖਿਊਸ 3: 16'' (ਅਰੰਡਟ ਐਂਡ ਗਿੰਗਰਿਕ, 248)। <sup>36</sup>ਸੁਧਾਰਨਾ (ਯੂ.: *epanorthosis*)-“ਫੇਰ ਤੋਂ ਸਿੱਧੇ ਕਰਨਾ ... ਵਾਪਸ ਲਿਆਉਣਾ ... ਮਨ ਅਤੇ ਜ਼ਿੰਦਗੀ ਦਾ ਸੁਧਾਰ, 2 ਤਿਮੋਖਿਊਸ 3: 16'' (ਰੋਬਿਨਸਨ, 267)। <sup>37</sup>ਸਿੱਖਿਆ (ਯੂ.: *paideia*)-“ਥੱਚੇ ਦੀ ਟਰੇਨਿੰਗ ... ਪੜ੍ਹਾਈ, ਅਨੁਸ਼ਾਸਨ, ਹਦਾਇਤ ਜਿਸ ਵਿਚ ਸਿੱਖਿਆ, ਸੁਧਾਰ, ਈਨਾਮ ਅਤੇ ਸਜ਼ਾ ਹੋਵੇ ... ਅਜਿਹੀ ਸਿੱਖਿਆ ਜਿਹੜੀ ਪੜ੍ਹ੍ਹ ਵੱਲੋਂ ਕਬੂਲ ਹੋਵੇ ਅਤੇ ਉਹ ਉਸ ਦੀ ਮੰਗ ਕਰਦਾ ਹੋਵੇ, 2 ਤਿਮੋਖਿਊਸ 3: 16'' (ਰੋਬਿਨਸਨ, 539)। <sup>38</sup>ਧਰਮ (ਯੂ.: *dikaiosune*)-“ਜੋ ਸਹੀ ਅਤੇ ਦਰਸਤ ਹੋਵੇ, ਉਹੀ ਕਰਨਾ ਜਾ ਹੋਣਾ ... ਨਿਆਂ, ਸਭਾਅ ਦੀ ਬਰਾਬਰੀ, ਨਿਰਪੱਥਤਾ, ... ਨਿਆਂ ਸੰਗਤ ਹੋਣਾ, ਧਰਮੀ ਹੋਣਾ ... ਜੋ ਜਾਇਜ਼, ਸਹੀ ਹੋਵੇ ਉਹੀ ਹੋਣਾ ... ਅਛੀਆਂ 5: 9; 1 ਤਿਮੋਖਿਊਸ 6: 11; 2 ਤਿਮੋਖਿਊਸ 2: 22 ... ਦਿਆਲਤਾ, ਪਰੋਪਕਾਰ, ਭੁਲਦਿਲੀ ਵਿਚ ਸਿਖਾਇਆ ਜਾਣਾ, 2 ਕੁਰਿੰਖੀਆਂ 9: 9, 10 ... ਜਿੱਥੇ ਖੁਦਾ ਨਾਲ ਮਨ ਸਿੱਧਾ ਹੋਵੇ, ਖੁਦਾ ਲਈ ਪਵਿੱਤਰਤਾ ਹੋਵੇ ... ਰੋਮੀਆਂ 6: 16, 18 ... ਖੁਦਾ ਦੀ (ਵੱਲੋਂ) ਧਾਰਮਿਕਤਾ, ਜਿਹੜੀ ਮਸੀਹ ਵਿਚ ਵਿਸ਼ਵਾਸ (ਦੇ ਰਾਹੀਂ) ਮਿਲਦੀ ਹੈ ... ਡਿਲੱਪੀਆਂ 3: 9 ... 1 ਕੁਰਿੰਖੀਆਂ 1: 30'' (ਰੋਬਿਨਸਨ, 184)। <sup>39</sup>ਕਾਬਲ (ਯੂ.: *artios*)-“ਆਪਣੀ ਕਿਸਮ ਦਾ ਕਾਬਲ ਹੋਣਾ; ਅਜਿਹਾ ਧਾਰਮਿਕ ਉਸਤਾਦ ਬਣਨਾ ਜਿਸ ਵਿਚ ਕੋਈ ਖਾਨੀ ਨਾ ਹੋਵੇ” (ਰੋਬਿਨਸਨ, 96); ‘‘ਹਰ ਲੋੜ ਨੂੰ ਪੂਰਾ ਕਰਨ ਦੇ ਯੋਗ=ਸੁਯੋਗ, ਮਾਹਿਰ’’ (ਅਰੰਡਟ ਐਂਡ ਗਿੰਗਰਿਕ, 110)। <sup>40</sup>ਦਿੱਤਾ ਜਾਣਾ (ਯੂ.: *exertismenos*)-“ਪੂਰੀ ਤਰ੍ਹਾਂ ਨਾਲ ਪੂਰਣ ਕਰਨਾ, ਤਿਆਰ ਕਰਨਾ ... ਪੂਰੀ ਤਰ੍ਹਾਂ ਨਾਲ ਤਿਆਰ ਕਰਨਾ’’ (ਰੋਬਿਨਸਨ, 259)। ਕਰਮਵਾਚ ਸਾਥਤ ਕਰਦਾ ਹੈ ਕਿ ਇਹ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਅਸੀਂ ਆਪਣੇ ਆਪ ਕਰੀਏ, ਬਲਕਿ ਖੁਦਾ ਪ੍ਰਤੀ ਅਤੇ ਉਸ ਦੇ ਵਰਨ ਪੜ੍ਹੀ ਕੋਈ ਸਮਰਪਣ ਹੈ ਜਿਸ ਤੋਂ ਉਹ ਸਾਨੂੰ ਆਪਣੇ ਆਪ ਤੋਂ ਅੱਗੇ ਵਧ ਕੇ ਕਰਨ ਦੇ ਯੋਗ ਬਣਾਉਂਦੇ ਹਨ (ਵੇਖੋ 2 ਕੁਰਿੰਖੀਆਂ 8: 1-7, ਖਸਕਰ ਆਇਤ 3; ਰੋਮੀਆਂ 12: 2 ਵੀ ਵੇਖੋ “ਜਿੱਥੇ ਨਵਾਂ ਹੋ ਜਾਣਾ” ਕਰਮਵਾਚ ਵੀ ਹੈ)। ਖੁਦਾ ਸਾਨੂੰ “ਬੇੜਾ ਬਦਲਦਾ” ਨਹੀਂ ਹੈ।

<sup>41</sup>ਗੌਲਡ ਏ. ਵਾਰਡ, ਕਮੈਂਟਰੀ ਆਫ਼ 1 ਐਂਡ 2 ਤਿਮੋਖੀ ਐਂਡ ਟਾਈਟਸ (ਵਾਰੇ, ਟੈਕਸਸ: ਵਰਡ ਬੁਕਸ, 1974), 201.